



ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥

ਤਮ ਇਹ ਕਾਜ ਜਗਤ ਮੇ ਆਏ॥ ਧਰਮ ਹੇਤ ਗੁਰਦੇਵ ਪਠਾਏ॥



ਖਾਲਸਾ ਸਮਾਚਾਰ

Khalsa Samachar

ਸੰਸਥਾਪਕ

ਭਾਈ ਸਾਹਿਬ ਭਾਈ ਵੀਰ ਸਿੰਘ

Founded by

BHAI VIR SINGH IN 1899 A.D.

ਸਪਤਾਹਿਕ/ਨਵੀਂ ਦਿੱਲੀ

ਸਥਾਪਤ 1899 ਈ.

www.bvsss.org

ਵੀ ਪਰਚਾ 5/-

ਅੰਕ 41, ਜਿਲਦ 22, 16-22 ਅਗਸਤ 2012, 16-22 August 2012, ਨਾਨਕਸ਼ਾਹੀ ਸੰਮਤ 488, ਸਾਲਾਨਾ ਚੰਦਾ ਦੇਸ਼ 250/- ਵਿਦੇਸ਼ 2500/-
Issue 41, Volume 22, 16-22 August 2012, Yearly Subscription India 250/-, Abroad 2500/-

ਸਿਖਾਂ ਵਿਚ ਕੁਰਬਾਨੀ ਕਿਉਂ ਨਹੀਂ ਰਹੀ?

❖ ਭਾਈ ਸਾਹਿਬ ਭਾਈ ਵੀਰ ਸਿੰਘ

ਇਸ ਵੇਲੇ ਸਿੱਖਾਂ ਵਿਚ ਇਕ ਪ੍ਰਕਾਰ ਦੇ ਰੋਲੇ ਨੇ ਆ ਥਾਂ ਲੀਤੀ ਹੈ। ਇਕ ਹਿੱਸਾ ਤਾਂ ਗੁਰੂ ਮਹਾਰਾਜ ਜੀ ਤੇ ਨਿਸਚੇ ਭਰੋਸੇ ਵਾਲਾ ਹੈ ਅਰ ਤਨ ਮਨ ਧਨ ਗੁਰੂ ਅਰਪਨ ਕਰਨੇ ਪੁਰ ਤਿਆਰ ਬਰ ਤਿਆਰ ਹੈ, ਅਰ ਇਸ ਗਲ ਪੁਰ ਅਮਲ ਕਰਦਾ ਹੈ- ‘ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰੇ ਨਹੀਂ ਆਨਯੋ’। ਇਨ੍ਹਾਂ ਲੋਕਾਂ ਦੇ ਦੋ ਹਿੱਸੇ ਹਨ: ਇਕਨਾਂ ਵਿਚ ਸਹਾਰੇ ਦਾ ਮਾਦਾ ਮੂਲੋਂ ਨਹੀਂ, ਦੂਜਿਆਂ ਵਿਚ ਸਹਾਰਾ ਤੇ ਬਰਦਾਸ਼ਤ ਹੈ। ਦੂਸਰਾ ਹਿੱਸਾ ਉਹ ਹੈ ਕਿ ਹਨ ਤਾਂ ਕੇਸ਼ਾਧਾਰੀ, ਗੁਰੂ ਮਹਾਰਾਜ ਨੂੰ ਮੰਨਦੇ ਬੀ ਹਨ। ਪਰ ਕੇਵਲ ਰਸਮ ਮਾਤ੍ਰ, ਉੱਥੇ ਅਨਮਤਾਂ ਦੇ ਗੋਲੇ ਬਣ ਰਹੇ ਹਨ।.....ਇਹਨਾਂ ਦੀ ਸ਼ਕਲ ਸਿੱਖਾਂ ਦੀ ਹੈ, ਕੋਈ ਕੋਈ ਕੰਮ ਬੀ ਸਿੱਖਾਂ ਦਾ ਹੈ, ਪਰ ਅੰਦਰੋਂ ਝੁਕਾਉ ਹੋਰ ਹੋਰ ਮਤਾਂ ਵੱਲ ਹਨ। ਇਹ ਲੋਕ ਸਿੰਘ ਧਰਮ ਨਾਲ ਐਤਨੀ ਮੁਖਾਲਫਤ ਕਰਦੇ ਹਨ ਕਿ ਤਰੱਕੀ ਦੀ ਰੁਕਾਵਟ ਦਾ ਢੇਰ ਸਾਰਾ ਕਾਰਨ ਏਹੋ ਹਨ।.....ਤੀਸਰਾ ਸਿੱਖਾਂ ਦਾ ਉਹ ਹਿੱਸਾ ਹੈ, ਜੋ ਸਿੱਖੀ ਅਰ ਪੁਰਾਣੀਆਂ ਬੋਮਤਲਬ ਚਾਲਾਂ

ਨੂੰ ਗੁੰਨੁਕੇ ਖਿਚੜੀ ਬਣਾਇਆ ਚਾਹੁੰਦੇ ਹਨ। ਚੌਥੇ ਉਹ ਹਨ ਜੋ ਜਿਹਾ ਵੇਲਾ ਦੇਖਦੇ ਹਨ ਤੇਹੋ ਜਿਹੇ ਹੋ ਜਾਂਦੇ ਹਨ। ਆਪਣਾ ਅਨੰਦ ਲੈ ਲੈਂਦੇ ਹਨ, ਸਿੱਖੀ ਅਸੂਲਾਂ ਦੀ ਪਰਵਾਹ ਨਹੀਂ ਕਰਦੇ। ਇਸ ਪ੍ਰਕਾਰ ਦੇ ਰਾਮ ਰੋਲੇ ਵਿਚ ਪੰਥ ਦੀ ਤਰੱਕੀ ਰੁਕਦੀ ਹੈ, ਕਿਉਂਕਿ ਪੰਥ ਦੀ ਤਰੱਕੀ ਕੇਵਲ ਕੁਰਬਾਨੀ ਨਾਲ ਹੋ ਸਕਦੀ ਹੈ, ਅਰ ਕੁਰਬਾਨੀ ਉਪਰ ਲਿਖੀ ਰੋਲੇ ਦੀ ਦਸ਼ਾ ਵਿਚ ਨਹੀਂ ਹੋ ਸਕਦੀ।

ਕੁਰਬਾਨੀ ਕੌਣ ਕਰੇ ਤੇ ਕਿਉਂ ਕਰੇ? ਸਿੱਖ ਆਪਣੇ ਆਪ ਨੂੰ ਸਿੱਖੀ ਦੇ ਅੰਮ੍ਰਿਤ ਨਾਲ ਭਰੇ ਹੋਏ ਸੋਮੇ ਦੇ ਤਿਹਾਏ ਨਹੀਂ ਸਮਝਦੇ, ਸਿੱਖ ਸਿੱਖੀ ਦੇ ਸ਼ੁਕਰ ਗੁਜ਼ਾਰ ਨਹੀਂ, ਸਗੋਂ ਸਿੱਖ ਰਹਿਣੇ ਵਿਚ ਇਹ ਸਮਝਦੇ ਹਨ ਕਿ ਅਸੀਂ ਗੁਰੂ ਪਰ ਹਸਾਨ ਕਰ ਰਹੇ ਹਾਂ। ਇਹੋ ਕਾਰਨ ਹੈ ਕਿ ਕੁਰਬਾਨੀ ਕਰਨੇ ਵਾਲੇ ਸਿੱਖਾਂ ਵਿਚ ਘੱਟ ਨਜ਼ਰ ਪੈਂਦੇ ਹਨ, ਅਰ ਸਿੱਖੀ ਦਾ ਵਾਧਾ ਨਹੀਂ ਹੋ ਰਿਹਾ। ਸਾਨੂੰ ਯਾਦ ਹੈ ਕਿ ਇਕ ਉਪਦੇਸ਼ ਕਰਨੇ ਵਾਲੇ ਨੇ ਕਿਹਾ ਸੀ ਕਿ ਜੇ ਤੰਗ ਕਰੋਗੇ ਤਾਂ ਮੈਂ ਆਪਣੀ ਸਿੱਖੀ ਸੇਵਕੀ ਬਣਾ ਕੇ ਬਾਬਿਆਂ ਵਾਂਗੂ ਗੁਰੂ ਬਣ ਬੈਠਾਂਗਾ। ਅਰ ਕਈ ਕੁ ਪੁਰਸ਼ ਐਸੇ ਹਨ ਬੀ ਕਿ ਜਿਨ੍ਹਾਂ ਦੀ ਪਹਿਲੇ ਸਿੰਘ ਸਭਾ ਵੱਲ ਰੁਚੀ ਹੋਈ ਸੀ, ਪਰ ਕਿਸੇ ਗੱਲੇ ਨਾਰਾਜ਼ਗੀ ਮਿਲਣੇ ਕਰਕੇ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਬਣਾ ਕੇ ਸਿੰਘ ਧਰਮ ਦੀ ਮੁਖਾਲਫਤ ਸ਼ੁਰੂ ਕਰ ਦਿੱਤੀ। ਰਾਮਰਾਈਆਂ ਵਾਂਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਹਨ, ਪਰ ਘੁਣ ਦੇ ਕੀੜੇ ਵਾਂਗੂ ਅੰਦਰੋਂ ਅੰਦਰ ਸਿੰਘ ਧਰਮ ਨੂੰ ਖੋਖਲਾ ਕਰ ਰਹੇ ਹਨ। ਇਨ੍ਹਾਂ

ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਜੇ ਐਸੇ ਲੋਕਾਂ ਵਿਚ ਕੁਰਬਾਨੀ ਦਾ ਮਾਦਾ ਹੁੰਦਾ ਤਾਂ ਉਨ੍ਹਾਂ ਦੀ ਦਸ਼ਾ ਇੱਕੁਰ ਪਤਿਤ ਨਾ ਹੁੰਦੀ। ਉਹ ਪੁਰਾਣੇ ਸਿੰਘਾਂ ਵਾਂਗੂ ਆਪਣੇ ਭਰਾਵਾਂ ਦੀ ਨਗੂਣੀ ਜਿਹੀ ਸਖਤੀ ਦੇ ਕਾਰਨ ਆਪਣੇ ਅਸੂਲਾਂ ਤੋਂ ਬੇਮੁਕਤਾ ਨਾ ਅਖਤਿਆਰ ਕਰਦੇ।

ਫੇਰ ਅਸੀਂ ਅਨੇਕਾਂ ਆਦਮੀ ਐਸੇ ਦੇਖਦੇ ਹਾਂ ਜੋ ਪੂਰੇ ਸਿੰਘ ਹਨ, ਪਰ ਗੁਲਾਮ ਅਨਮਤਾਂ ਦੇ ਹਨ, ਰੀਤਾਂ ਰਸਮਾਂ, ਵਿਆਹ ਸ਼ਾਦੀ ਵੇਲੇ ਉਹ ਸਿੰਘ ਧਰਮ ਨੂੰ ਪਿੱਠ ਦੇ ਦਿੰਦੇ ਹਨ। (ਤੇ ਅਨੇਕ ਗੱਲਾਂ ਐਸੀਆਂ ਕਰ ਗੁਜ਼ਰਦੇ ਹਨ ਜਿਨ੍ਹਾਂ ਦੀ ਗੁਰਮਤਿ ਵਿਚ ਆਗਯਾ ਨਹੀਂ)। ਪੁੱਛੋ ਤਾਂ ਕਾਰਣ ਇਹ ਦੱਸਦੇ ਹਨ ਕਿ ਬਰਾਦਰੀ ਗੁੱਸੇ ਹੁੰਦੀ ਹੈ, ਵਹੁਟੀ ਕਿਹਾ ਨਹੀਂ ਮੰਨਦੀ, ਭਰਾ ਅੱਡਰੇ ਹੁੰਦੇ ਹਨ, ਸਾਹੁਰੇ ਨਹੀਂ ਮੰਨਦੇ। ਭਲਾ ਜੇ ਇਨ੍ਹਾਂ ਲੋਕਾਂ ਨੇ ਧਰਮ ਦੇ ਅੰਮ੍ਰਿਤ ਨੂੰ ਛਕਿਆ ਹੁੰਦਾ ਤਾਂ ਇਨ੍ਹਾਂ ਵਿਚ ਕੁਰਬਾਨੀ ਨਾ ਹੁੰਦੀ? ਜੇ ਕੁਰਬਾਨੀ ਹੁੰਦੀ ਤਾਂ ਕਦੇ ਇੱਕੁਰ ਦੇ ਨਿਕਾਰੇ ਕਾਰਨਾਂ ਕਰਕੇ ਕੁਰਬਾਨੀ ਕਰਨੇ ਟਲ ਸਕਦੇ? ਗੁਰੂ ਦਾ ਸਾਕ ਸਭ ਤੋਂ ਵਧੀਕ ਪਯਾਰਾ ਸਾਕ ਹੈ। ਭਾਈ ਗੁਰਦਾਸ ਜੀ ਦਾ ਵਾਕ ਹੈ:-

ਸਾਹੁਰੁ ਪੀਹਰੁ ਪੱਖ ਤ੍ਰੈ ਘਰੁ ਨਾਨੇਹਾਲਾ।
ਸਹੁਰਾ ਸਸੁ ਵਖਾਣੀਐ ਸਾਲੀ ਤੈ ਸਾਲਾ।
ਮਾਂ ਪਿਉ ਭੈਣਾਂ ਭਾਇਰਾ ਪਰਵਾਰ ਦੁਰਾਲਾ।
ਨਾਨਾ ਨਾਨੀ ਮਾਸੀਆਂ ਮਾਮੇ ਜੰਜਾਲਾ।
ਸੁਇਨਾ ਰੁਪਾ ਸੀਜੀਐ ਹੀਰਾ ਪਰਵਾਲਾ।
ਪੀਰੁ ਮੁਰੀਦਾਂ ਪਿਰਹੜੀ ਇਹੁ ਸਾਕੁ
ਸੁਖਾਲਾ॥੭॥ (ਵਾਰ-੨੭)

ਇਸ ਅੰਕ ਵਿਚ

- ਕਿਸੁ ਭਰਵਾਸੇ ਬਿਚਰਹਿ ਭਵਨ 3
- ਰਿਖੇਰਟ ਸਾਹਿਤਕ ਮਿਲਣੀ 4
- ਸ਼ਹੀਦ ਬਾਬੂ ਹਰਨਾਮ ਸਿੰਘ... 5
- Motherly Affection 7
- 100 ਸਾਲ ਪਹਿਲਾਂ 10
- ਸ਼ਬਦ ਵਿਆਖਿਆ 11

ਫੇਰ ਗੁਰੂ ਜੀ ਆਪ ਕਥਨ ਕਰ ਗਏ ਹਨ:-

ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥ ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ॥ ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤ੍ਰੁ ਨਿਰੋਧਰਾ॥ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸਪਰਾ॥ ਗੁਰਦੇਵ ਤੀਰਥ ਅੰਮ੍ਰਿਤੁ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ॥ ਗੁਰਦੇਵ ਆਦਿ ਜੁਗਾਦਿ ਜੁਗੁਜੁਗੁ ਗੁਰਦੇਵ ਮੰਤ੍ਰੁ ਹਰਿਜਪਿ ਉਧਰਾ॥ ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੁੜ ਪਾਪੀ ਜਿਤੁ ਲਗਿ ਤਰਾ॥ ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥੧॥ (ਗਉੜੀ ਮਹਲਾ ੫ ਥਾਵਨ ਅਖਰੀ)

ਇਸ ਸਾਰੇ ਦਾ ਭਾਵ ਇਹ ਹੈ ਕਿ ਮਾਤਾ, ਪਿਤਾ, ਭਰਾ, ਸਭਨੀਂ ਥੋਕੀਂ ਸਾਨੂੰ ਗੁਰਦੇਵ ਹੈ। ਭਲਾ ਦੱਸੋ: ਜੇ ਅਸੀਂ ਗੁਰੂ ਮਹਾਰਾਜ ਨੂੰ ਇਸ ਪ੍ਰਕਾਰ ਜਾਣੀਏ ਤਦ ਕਿਉਂ ਸੰਸਾਰ ਦੀ ਕੋਈ ਰੋਕ ਸਾਨੂੰ ਗੁਰਮਤਿ ਪੂਰੀ ਕਰਨੋਂ ਰੋਕ ਸਕੇ! ਅਸੀਂ ਵਹੁਟੀ ਤੋਂ ਭੈਣ, ਕੁੜਮ ਤੇ ਸਾਕ, ਚਾਚੀ ਤੇ ਨਾਨੀ ਤੋਂ ਐਡਾ ਡਰਦੇ ਹਾਂ ਕਿ ਜੇ ਉਹਨਾਂ ਦੇ ਖੋਟੇ ਕੰਨ ਗੁਰਬਾਣੀ ਸੁਣਨੋਂ ਅੱਕਦੇ ਹਨ ਤਦ ਅਸੀਂ ਉਹਨਾਂ ਤੋਂ ਡਰਦੇ ਮਾਰੇ ਪਾਠ ਕਰਨਾ ਹੀ ਛਡ ਦੇਂਦੇ ਹਾਂ।.....ਕੀ ਅਸੀਂ ਸਿਖ ਹਾਂ? ਕੀ ਅਸੀਂ ਗੁਰੂ ਨੂੰ ਗੁਰੂ ਮੰਨਦੇ ਹਾਂ? ਕਦੇ ਨਹੀਂ। ਜੇ ਕਦੀ ਅਸੀਂ ਗੁਰੂ ਸਿਖੀ ਦੇ ਸੰਬੰਧ ਨੂੰ ਸਮਝੀਏ ਤਦ ਅਸੀਂ ਪਰਮੇਸੁਰ ਤੋਂ ਛੁੱਟ ਸਭ ਤੋਂ ਵਧੀਕ ਪਿਆਰਾ ਗੁਰੂ ਨੂੰ ਜਾਣੀਏ। ਹੁਣ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਗੁਰੂ ਤੋਂ ਵਧਕੇ ਤੁਹਾਨੂੰ ਹੋਰ ਕੋਈ ਨਹੀਂ, ਤੇ ਅਸੀਂ ਵਹੁਟੀ ਨੂੰ ਗੁਰੂ ਦੇ ਹੁਕਮ ਤੋਂ ਕਿਤੇ ਵਧੀਕ ਸਮਝਦੇ ਹਾਂ, ਸਾਡਾ ਤਾਤਪਰਜ ਇਹ ਨਹੀਂ ਕਿ ਵਹੁਟੀ, ਪੁਤ੍ਰ, ਸਾਕਾਂ ਅੰਗਾਂ ਨਾਲ ਲੜ ਪਵੇ, ਕੇਵਲ ਇਹ ਸਿਧਾਂਤ ਹੈ, ਕਿ ਜੇ ਕੋਈ ਗੁਰੂ ਤੋਂ ਸਾਨੂੰ ਬੇ-ਮੁਖ ਬਣਾਵੇ ਉਹ ਸਾਡਾ ਪਿਆਰਾ ਨਹੀਂ ਭਾਵੇਂ ਕਿੰਡਾ ਹੀ ਨੇੜੇ ਦਾ ਸਾਕ ਕਿਉਂ ਨਾ ਹੋਵੇ, ਕਿਉਂਕਿ 'ਓਇ ਜੀਵੰਦੇ ਵਿਛੜਹਿ ਓਇ ਮੁਇਆ ਨ ਜਾਹੀ ਛੋੜਿ॥' (ਵਾਰ ਮਾਰੂ ਡਖਣੇ ਮ. ੫-੨੨)

ਗੁਰੂ ਲੋਕ ਪਰਲੋਕ ਦਾ ਸਹਾਈ ਹੈ, ਸਾਕ ਅੰਗ ਕੇਵਲ ਇਸ ਲੋਕ ਦੇ ਮਿੱਤ੍ਰ ਹਨ। ਸਤਿਗੁਰੂ ਸਾਥੋਂ ਆਪਣਾ ਭਲਾ ਨਹੀਂ ਚਾਹੁੰਦੇ, ਸਗੋਂ ਸਾਡਾ ਭਲਾ ਕਰਦੇ ਹਨ। ਫੇਰ ਕੋਈ ਬਦਲਾ ਨਹੀਂ ਮੰਗਦੇ, ਪਰ ਸੰਸਾਰ ਦੇ ਸਾਕ ਸਭ ਆਪਣੇ ਮਤਲਬ ਦੇ ਹਨ। ਜਿਸ ਘੜੀ ਉਨ੍ਹਾਂ ਦਾ

ਮਤਲਬ ਨਾ ਹੋਵੇ ਉਸ ਵੇਲੇ ਫੁੱਟ। ਜੇ ਕੋਈ ਚੰਗੇ ਬੀ ਹਨ ਤਾਂ ਪਰਸਪਰ ਭਲੇ ਦੇ ਇੱਛਾਵਾਨ ਹੁੰਦੇ ਹਨ। ਪਰ ਗੁਰੂ ਨਿਰਵਾਸ ਹੈ ਅਰ ਕੇਵਲ ਸਾਡਾ ਭਲਾ ਕਰਦਾ ਹੈ। ਸਾਕਾਂ ਦਾ ਮੋਹ ਜਨਮ ਮਰਨ ਦਾ ਕਾਰਨ ਹੈ, ਗੁਰੂ ਦਾ ਮੋਹ ਮੁਕਤ ਪਦਾਰਥ ਨੂੰ ਬਖਸ਼ਦਾ ਹੈ। ਸੰਸਾਰ ਦੇ ਜੀਵ ਆਪ ਮੋਹ ਫਾਸ ਦੇ ਕੈਦੀ ਹਨ, ਕੋਈ ਕੈਦੀ ਨੂੰ ਖਲਾਸੀ ਨਹੀਂ ਦੇ ਸਕਦਾ। ਗੁਰੂ ਆਪ ਸੁਤੰਤ੍ਰ ਹੈ। ਸਿਖਾਂ ਨੂੰ ਸੁਤੰਤ੍ਰ ਕਰਦਾ ਹੈ:-

ਆਪਿ ਮੁਕਤੁ ਮੋਕਉ ਪ੍ਰਭੁ ਮੇਲੇ.....॥

(ਮਾਰੂ ਮ:੫)

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥

(ਗਉੜੀ ਸੁਖਮਨੀ)

ਇਨ੍ਹਾਂ ਕਾਰਨਾਂ ਕਰਕੇ ਗੁਰੂ ਦੀ ਆਗਯਾ ਸਭ ਤੋਂ ਸ਼੍ਰੇਸ਼ਟ ਹੈ, ਗੁਰੂ ਸਭ ਤੋਂ ਵਧੀਕ ਪਿਆਰਾ ਹੈ, ਹੋਰ ਜੇ ਕੋਈ ਹੈ ਸਭ ਗੁਰੂ ਤੋਂ ਹੇਠ ਹੈ, ਸਾਨੂੰ ਤਾਂ ਕਰਤਾਰ ਨੇ ਸੁਖ ਦਾ ਸਮਾਂ ਬਖਸ਼ਿਆ ਹੈ, ਕੋਈ ਤਕਲੀਫ ਨਹੀਂ, ਫੇਰ ਅਸੀਂ ਕਿਉਂ ਗੁਰੂ ਤੋਂ ਬੇਮੁਖ ਹੁੰਦੇ ਹਾਂ। ਦੇਖੋ ਪ੍ਰੇਮੀਆਂ ਨੂੰ ਕੈਸੇ ਸੰਕਟ ਪੈਂਦੇ ਹਨ, ਫੇਰ ਆਪਣੇ ਪਿਆਰੇ ਦਾ ਸੰਗ ਨਹੀਂ ਛੱਡਦੇ ਤੇ ਅਸੀਂ ਨਿਕਾਰੇ ਕਾਰਨਾਂ ਕਰਕੇ ਗੁਰੂ ਤੋਂ ਬੇਮੁਖ ਹੋ ਰਹੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਹਨ:-

ਸੁਖ ਸਬੀਲੀ ਦੀ ਜਾਰ

ਅਕਲਾਂ ਵਾਲੇ ਸਾਰੇ ਸੋਹਣੇ

ਘੋੜੇ ਅਕਲ ਦੁੜਾਵਨ,

ਇਕ ਤੋਂ ਇਕ ਅੱਗੇ ਵਧ ਵਧ ਕੇ

ਟੁੱਲੇ ਸੋਚ ਲਗਾਵਨ।

ਦੁਖ ਇਨਸਾਨੀ ਹਰਨੇ ਤਾਂਈਂ

ਕਾਢੇ ਕਾਢ ਕਢਾਵਨ;

ਕਾਢਾਂ ਟੁਰਨ ਫਿਸਲ ਪਰ ਜਾਵਨ

ਦੁਖ ਸਗੋਂ ਵਧਦੇ ਜਾਵਨ।

ਮੇਰੇ ਲਾਲਨ ਰਮਜ਼ ਇਕ ਸੱਟੀ;

‘ਬਿੱਲੀ ਅੰਦਰੋਂ ਕੱਢੇ,

‘ਮੈਂ ਮੇਰੀ ਦੀ ਖੁਦਗਾਰਜੀ ਨੂੰ

ਵਰਤੋਂ ਵਿੱਚੋਂ ਛੱਡੋ।

‘ਸਰਬਤ ਦਾ ਇਕ ਭਲਾ ਚਿਤਾਰੇ

ਰਹੋ ਨ ਅੱਡੇ ਅੱਡੇ;

‘ਸੁੱਖ ਸਬੀਲੀ ਜਗ ਵਿਚ ਵਰਤੇ

ਆਪ ਪਾਓ ਸੁਖ ਵੰਡੇ’।

-ਸਾਹਿਤਕ ਕਲੀਆਂ

ਦੀਪਕ ਜਲੇ ਪਤੰਗ ਵੰਸੁ ਫਿਰ ਦੇਖਿ ਨ ਹਟੈ।
ਜਲ ਵਿਚਹੁ ਫੜਿ ਕਢੀਐ ਮਛ ਨੇਹੁ ਨ ਘਟੈ।
ਘੰਡਾ ਹੋੜੈ ਮਿਰਗ ਜਿਉ ਸੁਣਿ ਨਾਦੁ ਪਲਟੈ।
ਭਵਰੈਵਾਸੁ ਵਿਣਾਸੁ ਹੈ ਫੜਿ ਕਵਲ ਸੰਘਟੈ।
ਗੁਰਮੁਖਿ ਸੁਖ ਫਲੁ ਪਿਰਮ ਰਸੁ ਬਹੁ ਬੰਧਨ
ਕਟੈ। ਧੰਨੁ ਧੰਨੁ ਗੁਰ ਸਿੱਖ ਵੰਸੁ ਗੁਰਮਤਿ
ਨਿਧਿ ਖਟੈ॥੨੩॥ (ਵਾਰ-੨੭)

ਇਸ ਪਉੜੀ ਵਿਚ ਸਾਫ ਦੱਸ ਦਿੱਤਾ ਹੈ ਕਿ ਜਿੰਕੁਰ ਪਤੰਗਾ ਦੀਵੇ ਪੁਰ ਸੜ ਮਰਦਾ ਹੈ। ਮੱਛੀ ਜਲ ਤੋਂ ਵਿਛੁੜਕੇ ਮਰਦੀ ਹੈ, ਮਿਰਗ ਨਾਦ ਦੇ ਪ੍ਰੇਮ ਵਿਚ ਫਾਹੀ ਤੋਂ ਨਹੀਂ ਡਰਦਾ, ਭੈਰਾ ਕੋਲ ਦੀ ਘੁੱਟ ਤੋਂ ਨਹੀਂ ਡਰਦਾ, ਤਿਵੇਂ ਸਿਖਾਂ ਨੂੰ ਗੁਰੂ ਦੇ ਪ੍ਰੇਮ ਵਿਚ ਦ੍ਰਿੜ ਹੋਣਾ ਚਾਹੀਦਾ ਹੈ, ਭਾਵੇਂ ਸੰਸਾਰ ਦੀ ਕੋਈ ਤਕਲੀਫ ਆਵੇ। ਖੱਸ ਜਦ ਇਸ ਗੱਲ ਨੂੰ ਅਸੀਂ ਸਮਝ ਲਵਾਂਗੇ ਕਿ ਸਾਡਾ ਗੁਰੂ ਦਾ ਸੰਬੰਧ ਕੋਈ ਖੇਲ ਮਸਕਰੀ ਨਹੀਂ, ਇਹ ਸਭ ਤੋਂ ਵਧੀਕ ਪੱਕਾ, ਪਿਆਰਾ, ਸੁਖਦਾਈ ਤੇ ਪਰਮ ਅਰਥ ਹੈ, ਤਦ ਸਾਡੇ ਵਿਚ ਕੁਰਬਾਨੀ ਆਵੇਗੀ ਤੇ ਜੇ ਅਸੀਂ ਕੇਵਲ ਲਕੀਰ ਦੇ ਫਕੀਰ ਹਾਂ, ਅਰ ਗੁਰੂ ਦੇ ਸੰਬੰਧ ਨੂੰ ਇਕ ਆਮ ਗੱਲ ਸਮਝਦੇ ਹਾਂ, ਤਦ ਫੇਰ ਉਹੋ ਗੱਲ ਸੱਚ ਹੈ 'ਕਿ ਸਿਖ ਸਿਖਣੀਆਂ ਦੇ, ਤੇ ਸਿਖਣੀਆਂ ਸਿਖਾਂ ਦੀਆਂ, ਗੁਰੂ ਦਾ ਕੋਈ ਵਿਰਲਾ'।

ਪਿਆਰੇ ਭਰਾਓ! ਗੁਰੂ ਦੇ ਅੰਮ੍ਰਿਤ ਸਰੋਵਰ ਤੋਂ ਅੰਮ੍ਰਿਤ ਛਕੋ, ਆਪ ਨੂੰ ਉਹ ਰਸ ਹੋਰਨਾਂ ਰਸਾਂ ਦਾ ਫਿੱਕਾਪਨ ਦਿਖਾਵੇ, ਫਿਰ ਆਪ ਗੁਰੂ ਦੇ ਸੱਚੇ ਪ੍ਰੇਮੀ ਹੋਕੇ ਮੂਰਖ ਸਾਕਾਂ, ਅਨਪੜ੍ਹ ਬਿਰਾਦਰੀਆਂ ਤੇ ਆਪ-ਸੁਾਰਥੀ ਮਿੱਤ੍ਰਾਂ ਦੇ ਕਹੇ ਲੱਗਕੇ ਕਦੇ ਬੀ ਗੁਰੂ ਤੋਂ ਬੇਮੁਖ ਨਾ ਹੋ ਸਕੋਗੇ। ਗੁਰੂ ਮਾਲਕ ਹੈ, ਗੁਰੂ ਪਾਲਕ ਹੈ, ਜੇ ਕੁਝ ਇਸਤ੍ਰੀ, ਪੁਤ੍ਰ, ਧਨ, ਧਾਮ ਤੁਹਾਡੇ ਪਾਸ ਹੈ, ਓਸੇ ਗੁਰੂ ਪਰਮੇਸੁਰ ਦੀ ਦਾਤ ਹੈ। ਦਾਤਾਂ ਪਾਕੇ ਦਾਤੇ ਤੋਂ ਬੇਮੁਖ ਨਾ ਹੋਵੇ। ਦੇਖੋ ਭਾਈ ਸਾਹਿਬ ਜੀ ਗੁਰੂ ਗੁਰੂ ਦੇ ਸ਼ਬਦ ਤੋਂ ਬਾਝ ਗਿਆਨ ਪਿਆਨ ਨੂੰ ਬੀ ਨਿਕੰਮਾ ਦੱਸਦੇ ਹਨ, ਹੋਰ ਕਿਸੇ ਦੀ ਕੀ ਗੱਲ ਹੈ:-

ਵਿਣੁ ਗੁਰੁ ਹੋਰੁ ਪਿਆਨੁ ਹੈ ਸਭ ਦੂਜਾ ਭਾਉ।

ਵਿਣੁ ਗੁਰੁ ਸ਼ਬਦ ਗਿਆਨੁ ਹੈ ਫਿਕਾ ਆਲਾਉ।

ਵਿਣੁ ਗੁਰੁ ਚਰਣਾ ਪੁਜਣਾ ਸਭ ਕੂੜਾ ਸੁਆਉ।

ਵਿਣੁ ਗੁਰੁ ਬਚਨ ਜੁ ਮੰਨਣਾ ਉਰਾਂ ਪਰਥਾਉ।

ਸਾਧ ਸੰਗਤਿ ਵਿਣੁ ਸੰਗੁ ਹੈ ਸਭ ਕਢਾ ਚਾਉ।

ਪੀਰ ਮੁਰੀਦਾਂ ਪਿਰਹੜੀ ਜਿਣਿ ਜਾਣਨਿ
ਦਾਉ॥੧੭॥ (ਵਾਰ-੨੭)

(ਪਾਲਸਾ ਸਮਾਚਾਰ, 11 ਫਰਵਰੀ 1961 ਅਤੇ 12 ਮਾਰਚ 1959 'ਚ)

□ □ □ □ □

ਕਿਸੁ ਭਰਵਾਸੈ ਬਿਚਰਹਿ ਭਵਨ

❖ ਡਾ. ਪਰਮਜੀਤ ਕੌਰ, ਯਮੁਨਾਨਗਰ

ਪ੍ਰਣੀ ਜਨਮ ਤੋਂ ਮਰਣ ਤਕ ਸਾਰੀ ਉਮਰ ਕਿਸੇ ਨਾ ਕਿਸੇ ਆਹਰ ਵਿਚ ਲੱਗਾ ਰਹਿੰਦਾ ਹੈ। ਮਨੁੱਖ ਦੇ ਆਪਣੇ ਸਹੇੜੇ ਕੰਮ ਕਦੇ ਖਤਮ ਨਹੀਂ ਹੁੰਦੇ। ਸੁਆਸਾਂ ਦੀ ਡੋਰ ਦਾ ਕੋਈ ਭਰੋਸਾ ਨਹੀਂ ਕਦੋਂ ਟੁੱਟ ਜਾਏ। ਵਿਚਾਰ ਕਰੀਏ ਕਿ ਸਾਡੇ ਸਾਰੇ ਜੀਵਨ ਦੀ ਦੋੜ-ਭੱਜ ਅਖੀਰ ਸਾਨੂੰ ਕਿੱਥੇ ਲੈ ਜਾ ਰਹੀ ਹੈ? ਅਸੀਂ ਕੀ ਖਟਿਆ ਹੈ? ਆਪਣਾ ਕੀ ਸਵਾਰਿਆ ਹੈ? ਸਾਡੇ ਹੱਥ ਅਜੇ ਤਕ ਖਾਲੀ ਤਾਂ ਨਹੀਂ? ਇਹ ਤਾਂ ਨਹੀਂ ਕਿ ਪਾਠ ਕਰਨ ਵੇਲੇ ਵੀ ਅਸੀਂ ਆਪਣੇ ਨਾਲ ਹੀ ਜੁੜੇ ਰਹਿੰਦੇ ਹਾਂ ਤਾਂ ਸਾਡੇ ਨਿਤ-ਨੇਮ, ਪਾਠ ਕਰਨ ਦਾ ਆਹਰ ਕੀ। ਇਹ ਰੁਟੀਨ ਵਰਕ ਤਾਂ ਨਹੀਂ ਬਣ ਕੇ ਰਹਿ ਗਿਆ। ਪਾਠ ਕਰਨ ਦਾ ਉਦੇਸ਼ ਕੀ ਹੈ ਇਹ ਵਿਚਾਰਨ ਦਾ ਸਾਡੇ ਕੋਲ ਸਮਾਂ ਹੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਸਾਡੇ ਜੀਵਨ ਦੀ ਤਸਵੀਰ ਸਾਹਮਣੇ ਰੱਖਕੇ ਸਮਝਾਉਂਦੇ ਹਨ ਕਿ-

ਛੋਡਿ ਜਾਹਿ ਸੇ ਕਰਹਿ ਪਰਾਲ॥ ਕਾਮਿ ਨ ਆਵਹਿ ਸੇ ਜੰਜਾਲ॥ ਸੰਗਿ ਨ ਚਾਲਹਿ ਤਿਨ ਸਿਉ ਹੀਤ॥ ਜੇ ਬੈਰਾਈ ਸੇਈ ਮੀਤ॥ ਐਸੇ ਭਰਮਿ ਭੁਲੇ ਸੰਸਾਰਾ॥ ਜਨਮੁ ਪਦਾਰਥੁ ਖੋਇ ਗਵਾਰਾ॥ (ਮ.੫ ਅੰਗ ੬੭੬)

ਗੁਰੂ ਸਾਹਿਬ ਸਾਡੇ ਕੋਲੋਂ ਸਵਾਲ ਪੁੱਛ ਰਹੇ ਹਨ ਕਿ ਹੇ ਮੂਰਖ! ਪ੍ਰਭੂ ਤੋਂ ਬਿਨਾਂ ਤੂੰ ਹੋਰ ਕਿਸ ਦੇ ਸਹਾਰੇ ਜਗਤ ਵਿਚ ਤੁਰਿਆ ਫਿਰਦਾ ਹੈਂ? ਹੇ ਮੂਰਖ! ਪ੍ਰਭੂ ਤੋਂ ਬਿਨਾਂ ਤੇਰਾ ਹੋਰ ਕੌਣ ਸਾਥੀ ਬਣ ਸਕਦਾ ਹੈ-

ਕਿਸੁ ਭਰਵਾਸੈ ਬਿਚਰਹਿ ਭਵਨ॥

ਮੁੜ ਮੁਗਧ ਤੇਰਾ ਸੰਗੀ ਕਵਨ॥

(ਮ.੫ ਅੰਗ ੮੯੮)

ਜੇਕਰ ਸਾਰਾ ਜੀਵਨ ਧਨ-ਪਦਾਰਥ ਜੋੜਨ, ਵੱਡੇ ਆਰਾਮਦਾਇਕ ਘਰ ਬਨਾਉਣ, ਸਮਾਜ ਵਿਚ ਇੱਜ਼ਤ ਮਾਣ- ਵਡਿਆਈਆਂ ਪ੍ਰਾਪਤ ਕਰਨ ਦੇ ਚੱਕਰ ਵਿਚ ਅਤੇ ਪਤੀ, ਪੁੱਤ੍ਰ, ਪਤਨੀ, ਭਾਈ-ਬੰਧੂਆਂ ਦੇ ਮੋਹ ਵਿਚ ਗੁਜ਼ਾਰ ਦਿਤਾ ਤੇ ਆਪਣੇ ਦੁਨੀਆਵੀਂ ਫਰਜ਼ਾਂ ਨੂੰ ਪੂਰਾ ਕਰਨ ਤੋਂ ਬਾਦ ਵੀ ਮੋਹ ਦੇ ਬੰਧਨ ਟੁੱਟੇ ਨਹੀਂ ਬਲਕਿ ਵੱਧਦੇ ਹੀ ਗਏ ਤਾਂ ਜੀਵਨ ਵਿਅਰਥ ਚਲਾ ਗਿਆ ਸਮਝਣਾ ਚਾਹੀਦਾ ਹੈ, ਕਿਉਂਕਿ ਇਹ ਸਭ ਕੁੱਝ ਆਤਮਕ ਜੀਵਨ ਦੇ ਕਿਸੇ ਕੰਮ ਨਹੀਂ ਆਉਂਦਾ-

ਕਾਮਿ ਨ ਆਵੈ ਸੁ ਕਾਰ ਕਮਾਵੈ॥ ਆਪਿ ਬੀਜਿ ਆਪੇ ਹੀ ਖਾਵੈ॥ (ਮ.੫ ਅੰਗ ੮੫੮) ਬਾਬਾ ਹੋਰ ਮਤਿ ਹੋਰ ਹੋਰ॥ ਜੇ ਸਉ ਵੇਰ ਕਮਾਈਐ ਰੂੜੈ ਰੂਤਾ ਜੋਰ॥੧॥ ਰਹਾਉ॥ ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ॥ ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ॥ ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ॥ (ਮ.੧, ਅੰਗ ੧੭)

ਮਾਇਆ ਦਾ ਮਾਣ ਕਰਨਾ ਵਿਅਰਥ ਹੈ। ਪਿਤਾ, ਪੁਤਰ, ਇਸਤ੍ਰੀ, ਆਦਿਕ ਵੀ ਅੰਤ ਵੇਲੇ ਸਹਾਈ ਨਹੀਂ ਬਣ ਸਕਦੇ। ਗੁਰੂ ਨਾਨਕ ਦੇਵ ਜੀ ਸੁਚੇਤ ਕਰ ਰਹੇ ਹਨ ਕਿ ਜੇ ਬੇਈਮਾਨੀਆਂ ਕਰਕੇ ਇਕੱਠੇ ਕੀਤੇ ਗਏ ਧਨ ਦੇ ਅੰਗਕਾਰ ਵਿਚ ਸਾਰੀ ਉਮਰ ਲੰਘਾ ਦਿੱਤੀ, ਮਨ ਵਿਸ਼ਿਆਂ ਵਿਕਾਰਾਂ ਵਿਚ ਜੁੜਿਆ ਰਹਿਆ ਤਾਂ ਬਾਹਰੋਂ ਚਾਹੇ ਕਿੰਨੀਆਂ ਸੱਚ-ਧਰਮਾਂ ਦੀਆਂ ਗੱਲਾਂ ਕਰੀ ਜਾਈਏ, ਸਾਡਾ ਕੁੱਝ ਨਹੀਂ ਸੰਵਰ ਸਕਦਾ-

ਕਾਰੇ ਗਰਬਸਿ ਮੁੜੈ ਮਾਇਆ॥ ਪਿਤ ਸੁਤੋ ਸਗਲ ਕਾਲਕੁ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ॥ (ਮ.੧ ਅੰਗ ੨੩)

ਮਤੁ ਜਾਣਸਹਿ ਗਲੀ ਪਾਇਆ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ॥ (ਮ.੧ ਅੰਗ ੨੪)

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ॥ ਮਾਤ ਪਿਤਾ ਸੁਤ ਬੰਧਯਾ ਰੂੜੇ ਸਭੇ ਸਾਕ॥ ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ॥ (ਮ.੫ ਅੰਗ ੪੭) ਜੇਕਰ ਨਾਮ ਦਾ ਸਰਮਾਇਆ ਇੱਕਠਾ ਨਹੀਂ ਕੀਤਾ ਤਾਂ ਕੁੱਝ ਵੀ ਲੇਖੇ ਨਹੀਂ ਲੱਗਦਾ- ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ॥ ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ॥ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੇ ਨ ਲੇਖਿ॥ (ਮ.੫ ਅੰਗ ੪੭)

ਆਪਣੇ ਵਲੋਂ ਕੀਤੇ ਗਏ ਧਰਮ-ਕਰਮ ਦੇ ਆਹਰ ਵੀ ਜਦੋਂ ਬਾਕੀ ਰੁਝੇਵਿਆਂ ਵਾਂਗ ਬਣ ਜਾਂਦੇ ਹਨ। ਸਭਾ-ਸੁਸਾਇਟੀਆਂ ਬਣਾਕੇ ਸਾਲਾਂ-ਬਧੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਰਬਾਰ ਕਰਨ-ਕਰਵਾਉਣ ਤੋਂ ਬਾਅਦ ਵੀ ਜੇਕਰ ਜੀਵਨ ਵਿਚ ਬਦਲਾਓ ਨਹੀਂ ਆਉਂਦਾ, ਨਿਰਵੈਰਤਾ ਅਤੇ ਪ੍ਰੇਮ ਦੀ ਭਾਵਨਾ ਪੈਦਾ ਨਹੀਂ ਹੁੰਦੀ, ਆਪਸੀ ਝਗੜੇ ਵੱਧਦੇ ਜਾਂਦੇ ਹਨ,

ਮਾਨ-ਸਨਮਾਨ ਦੇ ਚੱਕਰ ਤੋਂ ਬਾਹਰ ਨਹੀਂ ਨਿਕਲ ਸਕੇ ਤਾਂ ਇਹ ਸਾਰੇ ਆਹਰ ਕਰਮਕਾਂਡ ਬਣ ਜਾਂਦੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕਰਮ-ਧਰਮ ਅਤੇ ਕਰਮਕਾਂਡ ਸਾਰੇ ਬੰਧਨ ਰੂਪ ਹੀ ਹਨ ਤੇ ਚੰਗੇ ਜਾਂ ਮੰਦੇ ਕੰਮ ਭੀ ਸਰੀਰ ਨਾਲ ਜੋੜਨ ਦਾ ਵਸੀਲਾ ਹਨ। ਭਾਵ ਕਰਮਕਾਂਡ ਜਾਂ ਪੁੰਨ-ਪਾਪ ਕੀਤਿਆਂ ਜਨਮ-ਮਰਣ ਤੋਂ ਮੁਕਤੀ ਨਹੀਂ ਮਿਲ ਸਕਦੀ। ਮਮਤਾ ਤੇ ਮੋਹ ਭੀ ਬੰਧਨ ਰੂਪ ਹਨ। ਪੁੱਤ੍ਰ, ਇਸਤ੍ਰੀ ਆਦਿਕ ਦਾ ਪਿਆਰ ਵੀ ਕਸ਼ਟ ਦਾ ਕਾਰਨ ਹੈ। ਜਿਧਰ ਵੇਖਦਾ ਹਾਂ ਉਧਰ ਹੀ ਮਾਇਆ ਦਾ ਮੋਹ ਰੂਪ ਜੇਵੜੀ ਹੈ। ਸੱਚੇ ਨਾਮ ਤੋਂ ਬਿਨਾਂ ਅੰਨਾ ਮਨੁੱਖ ਮਾਇਆ ਦੀ ਵਰਤੋਂ 'ਚ ਹੀ ਗਲਤਾਨ ਹੈ-

ਕਰਮ ਧਰਮ ਸਭਿ ਬੰਧਨਾ ਪਾਪੁ ਪੁੰਨ ਸਨਬੰਧੁ॥ ਮਮਤਾ ਮੋਹੁ ਸੁ ਬੰਧਨਾ ਪੁੱਤ੍ਰ ਕਲਕੁ ਸੁ ਧੰਧੁ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ॥ ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਐਧੁ॥ (ਮ. ੩ ਅੰਗ ੫੫੧)

ਸਾਰੀ ਜਿੰਦਗੀ ਜਿਸ ਸਰੀਰ ਦਾ ਮਾਣ ਕਰੀ ਜਾਈਦਾ ਹੈ। ਸਰੀਰ ਨੂੰ ਸਵਾਰਨ-ਸ਼ਿੰਗਾਰਨ, ਸੋਹਣੇ ਵਸਤੂ, ਆਭੂਸਣ, ਸਜਾਵਟ ਦਾ ਸਮਾਨ ਇਕੱਤ੍ਰ ਕਰਨ ਵਿਚ ਜਿੰਦਗੀ ਗੁਜ਼ਾਰ ਦਿੱਤੀ ਜਾਂਦੀ ਹੈ, ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਹ ਕਾਇਆ ਮੈਂ ਰੁਲਦੀ ਵੇਖੀ ਹੈ। ਸਾਰਾ ਕੁੱਝ ਇੱਥੇ ਹੀ ਰਹਿ ਜਾਂਦਾ ਹੈ, ਕੁਝ ਨਾਲ ਨਹੀਂ ਜਾਂਦਾ। ਮਨ ਅੰਮ੍ਰਿਤ-ਨਾਮ ਤੋਂ ਬਿਨਾਂ ਕਦੇ ਤ੍ਰਿਪਤ ਨਹੀਂ ਹੁੰਦਾ-

ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ॥ (ਅੰਗ ੧੫੪)

ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ॥ ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ॥ ਯੁਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ॥ ਦੇਦੇ ਨੀਵ ਦਿਵਾਲ ਉਸਾਰੀ ਭਸ ਮੰਦਰ ਕੀ ਢੇਰੀ॥ ਸੰਚੇ ਸੰਚਿ ਨ ਦੇਈ ਕਿਸ ਹੀ ਐਧੁ ਜਾਣੈ ਸਭ ਮੇਰੀ॥ ਸੋਇਨ ਲੰਕਾ ਸੋਇਨ ਮਾੜੀ ਸੰਧੈ ਕਿਸੈ ਨ ਕੇਰੀ॥ (ਮ.੧ ਅੰਗ ੧੫੪)

ਇਸ ਲਈ ਸਰੀਰ ਦਾ ਮੋਹ, ਪੁੱਤ੍ਰ ਕਲਕੁ ਆਦਿਕ ਦੀ ਮੋਹ ਮਮਤਾ ਅਤੇ ਵਿਸ਼ੇ ਵਿਕਾਰਾਂ ਨੂੰ ਛੋੜਨ ਦਾ ਜਤਨ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ

ਫੁਰਸਤ ਦੇ ਪਲ ਬਣੇ ਸਿਰਜਨਾ ਦਾ ਆਧਾਰ-ਸੜਕਨਾਮਾ

ਸਾਹਿਬ ਦੇ ਦਰਸਾਏ ਮਾਰਗ ਤੇ ਤੁਰਦੇ ਹੋਏ ਗੁਰੂ ਵਾਲਾ ਬਣਕੇ, ਆਪਣੇ ਅੰਦਰ ਟਿਕ ਕੇ ਇਕਾਗ੍ਰਚਿਤ ਹੋਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਜਪ ਤਪ ਸੰਜਮ ਆਤਮਕ ਜੀਵਨ ਦੇ ਰਾਖੇ ਬਣਦੇ ਹਨ। ਅਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ ਹੈ। ਮਾਇਆ ਦੇ ਬੰਧਨ ਤੋੜਨ ਦੇ ਰਾਹ ਤੇ ਪੈ ਜਾਈਦਾ ਹੈ। ਚਿੰਤਾ-ਰਹਿਤ ਹੋਕੇ ਚੜ੍ਹਦੀ ਕਲਾ ਵਿਚ ਰਹਿਣਾ ਆ ਜਾਂਦਾ ਹੈ-

ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ
ਆਤਮੈ ਹੋਇ ਧਿਆਈ॥ ਜਪੁ ਤਪੁ ਸੰਜਮੁ
ਹੋਇ ਜਬ ਰਾਖੇ ਕਮਲੁ ਬਿਗਸੈ ਮਧੁ ਆਸੁਮਾਈ॥
(ਮ.੧ ਅੰਗ ੨੩)

ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੇ
ਰਜਾਇ॥ ਬੰਧਨ ਤੋੜੈ ਸਚਿ ਵਸੈ ਅਗਿਆਨੁ
ਅਧੇਰਾ ਜਾਇ॥ (ਮ.੪ ਅੰਗ ੫੫੧)

ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਸਾਰ ਵਿਚ ਵਿਚਰਦੇ ਹੋਏ ਆਪਣੇ ਸਰੀਰ, ਧਨ-ਪਦਾਰਥਾਂ, ਰੁਤਬੇ ਜਾਂ ਸਰੋ-ਸਨਬੰਧੀਆਂ ਦੇ ਸਾਥ ਆਦਿਕ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ। ਇਹਨਾਂ ਦੇ ਭਰੋਸੇ ਸੰਸਾਰ ਵਿਚ ਵਿਚਰਦੇ ਹੋਏ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੁੱਝ ਵੀ ਸਦਾ ਸਾਥ ਰਹਿਣ ਵਾਲਾ ਨਹੀਂ। ਇਸ ਲਈ ਗ੍ਰਿਹਸਤ ਵਿਚ ਰਹਿੰਦੇ ਹੋਏ ਵੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿਣ ਦਾ ਜਤਨ ਕਰਦੇ ਹੋਏ ਆਪਣੇ ਅਸਲੀ ਸਾਥੀ ਅਕਾਲ ਪੁਰਖ ਦੇ ਨਾਮ ਨੂੰ ਸਦਾ ਹਿਰਦੇ ਵਿਚ ਵਸਾਈ ਰੱਖਣਾ ਚਾਹੀਦਾ ਹੈ। ਗੁਰ ਵਾਕ ਹੈ-

ਗਿਰੁ ਮੰਦਰ ਮਹਲਾ ਜੋ ਦੀਸਹਿ ਨਾ ਕੋਈ
ਸੰਗਾਰਿ॥ ਜਬ ਲਗੁ ਜੀਵਹਿ ਕਲੀ ਕਾਲ
ਮਹਿ ਜਨ ਨਾਨਕ ਨਾਮੁ ਸਮਾਰਿ॥
(ਮ.੫ ਅੰਗ ੨੭੯)

ਸਦਾ ਪਰਮਾਤਮਾ ਦੀ ਸ਼ਰਣ ਵਿਚ ਰਹਿਣ ਦਾ ਸੁਭਾਉ ਬਣਾਕੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਆਪਣਾ ਕੁੱਝ ਵੀ ਨਹੀਂ ਹੈ। ਜੋ ਕੁੱਝ ਪ੍ਰਾਪਤ ਹੈ ਅਕਾਲਪੁਰਖ ਦੀ ਕਿਰਪਾ ਸਦਕਾ ਪ੍ਰਾਪਤ ਹੈ-

ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ
ਸਾਜਿ॥ ਨਾਨਕ ਸਰਣਿ ਕਰਤਾਰ ਕੀ ਕਰਤਾ
ਰਾਖੈ ਲਾਜ॥ (ਅੰਗ ੫੫੧)

ਉਹ ਵਡਭਾਗੀ ਹਨ ਜਿਹੜੇ ਇਸ ਬਿਖੜੇ ਜੀਵਨ-ਮਾਰਗ ਤੇ ਤੁਰਦੇ ਹੋਏ ਡੇਲਦੇ ਨਹੀਂ ਤੇ ਆਪਣੇ ਜਨਮ ਨੂੰ ਸਫਲ ਕਰ ਲੈਂਦੇ ਹਨ।

□ □ □ □ □

ਨਵੀਂ ਦਿੱਲੀ, 4.8.12 : ਭਾਈ ਵੀਰ ਸਿੰਘ ਸਾਹਿਤ ਸਦਨ ਤੇ ਪੰਜਾਬੀ ਅਕਾਦਮੀ ਦਿੱਲੀ ਦੇ ਮਿਲਵੇਂ ਸਹਿਯੋਗ ਰਾਹੀਂ ਸਾਹਿਤਕ ਮਿਲਣੀ ਅਗਸਤ ਦੇ ਅੰਤਰਗਤ 'ਮੀਟ ਦ ਆਥਰ' ਪ੍ਰੋਗਰਾਮ 'ਚ ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਵਿਚਾਰ ਸਰੋਤਿਆਂ ਸਨਮੁਖ ਰਖੇ। ਉਨ੍ਹਾਂ ਸਾਹਿਤ ਸਿਰਜਨਾ ਦੇ ਪ੍ਰੇਰਨਾ ਸ੍ਰੋਤਾਂ ਦੀ ਗਲ ਕਰਦਿਆਂ ਜ਼ਿੰਦਗੀ ਦੇ ਉਨ੍ਹਾਂ ਵਿਹਲੇ ਪਲਾਂ ਨੂੰ ਚੋਣਿਆ ਜਿਸ ਵਿਚ ਉਨ੍ਹਾਂ ਸਾਹਿਤ ਸਿਰਜਣਾ ਕੀਤੀ। ਸਾਧਾਰਨ ਕਿਰਤੀ ਪਰਿਵਾਰ 'ਚ ਜਨਮੇ ਤੇ ਕਿੱਤੇ ਵਜੋਂ ਅਧਿਆਪਕ ਰਹੇ ਬਲਦੇਵ ਸਿੰਘ ਨੇ ਵਧੇਰੇ ਅਰਥ ਕਮਾਉਣ ਦੀ ਲਾਲਸਾ ਤਹਿਤ ਕੋਲਕਾਤਾ ਵਲ ਰੁੱਖ ਕੀਤਾ ਤੇ ਟਰਾਂਸਪੋਰਟਰ ਬਣੇ। ਪਰ ਸਾਹਿਤ ਪੜ੍ਹਨ ਦੀ ਲਗਨ ਬਚਪਨ ਤੋਂ ਹੀ ਸੀ ਜੋ ਕੰਮਕਾਰ ਦੇ ਰੁਝੇਵਿਆਂ 'ਚ ਵੀ ਬਚਦਾ ਵਕਤ ਸਾਹਿਤ ਪੜ੍ਹਨ ਦੇ ਲੇਖੇ ਲਗਦਾ।



'ਮੀਟ ਦ ਆਥਰ' ਪ੍ਰੋਗਰਾਮ 'ਚ ਮੁਖ-ਵਕਤਾ ਬਲਦੇਵ ਸਿੰਘ ਸੜਕਨਾਮਾ ਆਪਣਾ ਵਿਆਖਿਆਨ ਦੇਂਦੇ ਹੋਏ, ਨਾਲ ਸੁਸ਼ੋਭਿਤ ਹਨ ਸਭਾ ਦੇ ਪ੍ਰਧਾਨ ਡਾ. ਜਸਵੰਤ ਸਿੰਘ ਨੇਕੀ।

ਕੋਲਕਾਤਾ ਦੇ ਬੰਗਾਲੀ ਸੱਭਿਆਚਾਰ ਅਤੇ ਡਰਾਈਵਰੀ ਤੇ ਟਰਾਂਸਪੋਰਟ ਜੀਵਨ ਦੇ ਮਿਲੇ ਅਨੁਭਵਾਂ 'ਚੋਂ ਸਾਹਿਤ ਪੜ੍ਹਨ ਦਾ ਚੇਟਕ ਅਖੀਰ ਕਾਗਜ਼ਾਂ ਦਾ ਭਾਈਵਾਲ ਬਣਿਆ ਤੇ ਅਨੇਕਾਂ ਖੂਬਸੂਰਤ ਨਾਵਲ ਤੇ ਕਹਾਣੀਆਂ ਆਪਣੇ ਲਿਖੀਆਂ ਜੋ ਸਮੇਂ-ਸਮੇਂ ਤੇ ਰਸਾਲਿਆਂ ਵਿਚ ਛਪਦੀਆਂ ਰਹੀਆਂ। ਦੂਜਾ ਹੀਰੋਸੀਮਾ, ਲਾਲ ਬੱਤੀ, ਅੰਨਦਾਤਾ, ਪੰਜਵਾਂ ਸਾਹਿਬਜ਼ਾਦਾ, ਸਤਲੁਜ ਵਹਿੰਦਾ ਰਿਹਾ ਆਪਦੇ ਪ੍ਰਸਿੱਧ ਨਾਵਲ ਹਨ। ਸੜਕਨਾਮਾ ਨਾਂ ਨਾਲ ਮਸ਼ਹੂਰ ਬਲਦੇਵ ਸਿੰਘ ਨੇ ਇਨ੍ਹਾਂ ਸਭ ਅਨੁਭਵਾਂ ਦਾ ਜ਼ਿਕਰ ਸਰੋਤਿਆਂ ਨਾਲ ਕੀਤਾ। ਵਿਚਾਰ ਚਰਚਾ 'ਚ ਦਰਸ਼ਨ ਸਿੰਘ, ਡਾ. ਮੋਹਨਜੀਤ, ਦੀਪ ਜਗਦੀਪ ਸਿੰਘ, ਡਾ. ਸਵਰਾਜਬੀਰ, ਡਾ. ਕਰਨਜੀਤ ਸਿੰਘ ਨੇ ਭਾਗ ਲੈਂਦਿਆਂ ਆਪਣੂੰ ਕਈ ਅਹਿਮ ਸੁਆਲ ਕੀਤੇ ਜਿਨ੍ਹਾਂ ਦਾ 'ਸੜਕਨਾਮਾ' ਨੇ ਬਹੁਤ ਸਹਿਜ ਭਾਵ ਨਾਲ ਜੁਆਬ ਦਿੱਤਾ। ਅਖੀਰ 'ਚ ਸਭਾ ਦੇ ਪ੍ਰਧਾਨ ਡਾ. ਜਸਵੰਤ ਸਿੰਘ ਨੇਕੀ ਨੇ ਆਪ ਵੱਲੋਂ ਪੰਜਾਬੀ ਸਾਹਿਤ ਨੂੰ ਦਿਤੀਆਂ ਅਮੁਲੀਆਂ ਰਚਨਾਵਾਂ ਤੇ ਕੀਤੇ ਸਹਿਜ ਵਿਖਿਆਨ ਦੀ ਸਲਾਹੁਤਾ ਕੀਤੀ। ਕਾਵਿਕ ਸੱਚ, ਇਤਿਹਾਸਕ ਸੱਚ, ਗਲਪੀ ਸੱਚ, ਜੀਵਨ ਸੱਚ ਆਦਿ ਬਾਰੇ ਗਲ ਕਰਦਿਆਂ ਅਖੀਰ ਉਸ ਐਬਸੋਲਿਊਟ ਸੱਚ ਦੀ ਗਲ ਆਪਣੇ ਕੀਤੀ ਜੋ ਖੋਜ, ਉਦਮ ਤੇ ਕਰਣੀ ਦਾ ਵਿਸ਼ਾ ਹੀ ਨਹੀਂ, ਮੌਜੂਦ ਸਾਹਿਤ ਪਰੰਪਰਾ 'ਚ ਲੇਖਕ ਦੀ ਅਗਲੀ ਸਾਹਿਤ ਰਚਨਾ ਦਾ ਸੋਮਾ ਵੀ ਹੋ ਸਕਦਾ। ਡਾ. ਨੇਕੀ ਦੇ ਇਨ੍ਹਾਂ ਸ਼ਬਦਾਂ ਤੋਂ ਪਿੱਛੋਂ ਪੰਜਾਬੀ ਅਕਾਦਮੀ ਦੇ ਸਕੱਤਰ ਡਾ. ਰਵੇਲ ਸਿੰਘ ਨੇ ਮੁਖ ਵਕਤਾ ਬਲਦੇਵ ਸਿੰਘ ਸੜਕਨਾਮਾ, ਸਭਾ ਦੇ ਪ੍ਰਧਾਨ ਡਾ. ਜਸਵੰਤ ਸਿੰਘ ਨੇਕੀ ਅਤੇ ਆਏ ਸਭ ਵਿਦਵਾਨ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ।

□ □ □ □ □

ਗ਼ਦਰ ਲਹਿਰ ਦਾ ਅਣਗੌਲਿਆ ਸ਼ਹੀਦ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ

❖ ਡਾ. ਹਰਬੰਸ ਸਿੰਘ ਚਾਵਲਾ

ਦੇ ਸ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਵਾਲਾ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ ਪੰਜਾਬ ਦੇ ਉਨ੍ਹਾਂ ਮੁਢਲੇ ਸੁਤੰਤਰਤਾ ਸੰਗ੍ਰਾਮੀਆਂ ਵਿੱਚੋਂ ਸੀ ਜਿਸ ਨੇ ਅਮਰੀਕਾ, ਕੈਨੇਡਾ, ਚੀਨ, ਜਾਪਾਨ, ਸਿਆਮ (ਥਾਈਲੈਂਡ) ਅਤੇ ਬਰਮਾ ਵਿੱਚ ਵਸਦੇ ਪਰਵਾਸੀ ਭਾਰਤੀਆਂ ਵਿੱਚ ਰਾਸ਼ਟਰ ਦੀ ਭਾਵਨਾ ਨੂੰ ਜਗਾ ਕੇ ਇਕ ਅਜਿਹੇ 'ਗ਼ਦਰ' ਲਈ ਜ਼ਮੀਨ ਤਿਆਰ ਕੀਤੀ ਜਿਸਦਾ ਨਿਸ਼ਾਨਾਂ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣਾ ਅਤੇ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ। ਮਾਂਡਲੇ ਜੇਲ੍ਹ ਵਿੱਚ ਚਲਾਏ ਗਏ ਕੇਸ ਦੇ ਜੱਜਾਂ ਅਨੁਸਾਰ ਉਹ ਅਮਰੀਕਾ ਦੇ ਖ਼ਤਰਨਾਕ ਗ਼ਦਰੀ ਲੀਡਰਾਂ ਵਿੱਚੋਂ ਸੀ। ਅੰਗਰੇਜ਼ਾਂ ਵਿਰੁੱਧ ਬਗ਼ਾਵਤ ਉਕਸਾਨ ਦੇ ਦੇਸ਼ ਵਿੱਚ ਉਸਨੂੰ 14 ਅਗਸਤ 1914 ਨੂੰ ਫ਼ਾਂਸੀ ਦੇ ਦਿੱਤੀ ਗਈ। ਉਹ ਬੜਾ ਸਿਆਣਾ, ਜੁਸ਼ੀਲਾ ਤੇ ਪੱਕਾ ਦੇਸ਼ ਭਗਤ ਸੀ।

ਬਾਬੂ ਹਰਨਾਮ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਗੁਮਨਾਮ ਜਹੇ ਪਿੰਡ ਕਾਹਰੀ ਸਾਹਰੀ ਵਿੱਚ ਸ੍ਰ. ਲਾਭ ਸਿੰਘ ਦੇ ਘਰ ਹੋਇਆ। ਉਸਦੀ ਮਾਤਾ ਦਾ ਨਾਮ ਚੰਦ ਕੌਰ ਸੀ। ਉਸਨੇ ਮੁਢਲੀ ਵਿੱਦਿਆ ਆਪਣੇ ਪਿੰਡ ਵਿੱਚ ਹੀ ਹਾਸਲ ਕੀਤੀ। ਉਹ ਪੜ੍ਹਾਈ ਵਿੱਚ ਬੜਾ ਤੇਜ਼ ਅਤੇ ਤੀਖਣ ਬੁੱਧੀ ਵਾਲਾ ਬਾਲਕ ਸੀ। ਪਰ ਨੇੜੇ ਤੇੜੇ ਉਚੇਰੀ ਵਿੱਦਿਆ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਰਕੇ ਉਸਨੇ ਮਿਡਲ ਦਾ ਇਮਤਿਹਾਨ ਪਾਸ ਕਰਨ ਮਗਰੋਂ ਪੜ੍ਹਾਈ ਛੱਡ ਦਿੱਤੀ ਤੇ ਫ਼ੌਜ ਦੇ ਰਸਾਲਾ ਨੰਬਰ 30 ਵਿੱਚ 11 ਰੁਪੈ ਮਹੀਨੇ ਤੇ ਭਰਤੀ ਹੋ ਗਿਆ। ਉਦੋਂ ਉਸ ਦੀ ਉਮਰ 16 ਸਾਲ ਦੀ ਸੀ। ਫ਼ੌਜ ਵਿੱਚ ਉਸਦੀ ਮੁਲਾਕਾਤ ਬਲਵੰਤ ਸਿੰਘ ਨਾਲ ਹੋਈ। ਹਰਨਾਮ ਸਿੰਘ ਉਸਦੇ ਰਾਸ਼ਟਰਵਾਦੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਅੰਗਰੇਜ਼ਾਂ ਦੀ ਨੌਕਰੀ ਛੱਡ ਦੇਣ ਦਾ ਵਿਚਾਰ ਬਣਾਇਆ ਤੇ ਕੇਵਲ ਡੇਢ ਸਾਲ ਤਕ ਫ਼ੌਜ ਵਿੱਚ ਰਹਿਣ ਮਗਰੋਂ ਉਹ ਅਸਤੀਫ਼ਾ ਦੇ ਕੇ ਵਾਪਸ ਪਿੰਡ ਪਰਤ ਆਇਆ। ਪਿੰਡ ਪਹੁੰਚ ਕੇ ਉਹ ਪਿਤਾ ਦੇ ਕੰਮ ਵਿੱਚ ਹੱਥ ਵਟਾਉਣ ਲਗ ਪਿਆ। 1905 ਅਤੇ 1907 ਦੇ ਵਿਚਕਾਰ ਜਦੋਂ ਕਿਸਾਨ ਅੰਦੋਲਨ ਨੇ ਜ਼ੋਰ ਪਕੜਿਆ ਤਾਂ

ਉਹ ਭਾਵਨਾਤਮਕ ਤੌਰ ਤੇ ਇਸ ਅੰਦੋਲਨ ਨਾਲ ਜੁੜ ਗਿਆ। ਸ੍ਰ. ਅਜੀਤ ਸਿੰਘ ਦੀਆਂ ਤਕਰੀਰਾਂ ਅਤੇ ਲਾਲ ਚੰਦ 'ਫ਼ਲਕ' ਦੇ ਕੌਮੀ ਤਰਾਨਿਆਂ ਨੇ ਉਸ ਦੇ ਮਨ ਵਿੱਚ ਅਜਿਹੀ ਹਲਚਲ ਪੈਦਾ ਕੀਤੀ ਕਿ ਉਸਨੇ ਇਹ ਫ਼ੈਸਲਾ ਕਰ ਲਿਆ ਕਿ ਚਾਹੇ ਉਹ ਦੇਸ਼ ਵਿੱਚ ਰਹੇ ਜਾਂ ਵਿਦੇਸ਼ਾਂ ਵਿੱਚ, ਉਹ ਆਪਣਾ ਸਾਰਾ ਜੀਵਨ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਰਪਿਤ ਕਰ ਦੇਵੇਗਾ। ਨੌਕਰੀ ਛੱਡ ਕੇ ਆਉਣ ਮਗਰੋਂ, ਪਿੰਡ ਵਿੱਚ ਰਹਿੰਦਿਆਂ ਉਸਨੇ ਕੁਝ ਪੈਸਾ ਇਕੱਠਾ ਕੀਤਾ ਤੇ ਹਾਂਗ ਕਾਂਗ ਲਈ ਰਵਾਨਾ ਹੋ ਗਿਆ ਤੇ ਉਥੇ ਇਕ ਟ੍ਰਾਮ ਕੰਪਨੀ ਵਿੱਚ ਨੌਕਰੀ ਕਰ ਲਈ।

ਵੀਹਵੀਂ ਸਦੀ ਦੇ ਸ਼ੁਰੂ ਵਿੱਚ ਭਾਰਤੀ ਮੂਲ ਦੇ ਲੋਕਾਂ ਲਈ ਵਿਦੇਸ਼ਾਂ ਵਿੱਚ ਜਾਣ ਲਈ ਇਮੀਗ੍ਰੇਸ਼ਨ ਕਾਨੂੰਨ ਬੜੇ ਸਖ਼ਤ ਸਨ। ਅਮਰੀਕਾ ਅਤੇ ਕੈਨੇਡਾ ਆਦਿ ਦੇਸ਼ਾਂ ਦੇ ਇਮੀਗ੍ਰੇਸ਼ਨ ਵਿਭਾਗਾਂ ਵਲੋਂ ਭਾਰਤੀਆਂ ਨੂੰ ਬੜਾ ਤੰਗ ਅਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਅੰਗਰੇਜ਼ਾਂ ਦੇ ਅਧੀਨ ਸਨ ਉਨ੍ਹਾਂ ਦੇਸ਼ਾਂ ਵਿੱਚ ਭਾਰਤੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਅਤੇ ਉਨ੍ਹਾਂ ਨਾਲ ਬੜਾ ਮਾੜਾ ਸਲੂਕ ਕੀਤਾ ਜਾਂਦਾ ਸੀ। ਪ੍ਰਦੇਸ਼ਾਂ ਵਿੱਚ ਪਹੁੰਚਣ ਵਾਲੇ ਭਾਰਤੀ ਇਹੋ ਜਿਹੇ ਵਿਤਕਰੇ ਪੂਰਨ ਵਿਹਾਰ ਤੋਂ ਬਹੁਤ ਦੁੱਖੀ ਹੁੰਦੇ ਸਨ ਤੇ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਪੈਦਾ ਹੋਣਾ ਕੁਦਰਤੀ ਸੀ ਕਿ ਇਸ ਸਾਰੀ ਸਥਿਤੀ ਦਾ ਮੂਲ ਕਾਰਨ ਦੇਸ਼ ਦੀ ਗੁਲਾਮੀ ਸੀ। ਉਹ ਮਹਿਸੂਸ ਕਰਦੇ ਸਨ ਕਿ ਜਿਤਨੀ ਦੇਰ ਤਕ ਦੇਸ਼ ਆਜ਼ਾਦ ਨਹੀਂ ਹੋ ਜਾਂਦਾ ਉਤਨੀ ਦੇਰ ਤਕ ਇਸ ਸਥਿਤੀ ਵਿੱਚ ਕੋਈ ਪ੍ਰੀਵਰਤਨ ਹੋਣਾ ਸੰਭਵ ਨਹੀਂ।

ਕੈਨੇਡਾ ਜਾਣ ਵਾਲੇ ਬਹੁਤ ਸਾਰੇ ਭਾਰਤੀ ਰਾਹ ਵਿੱਚ ਹਾਂਗ ਕਾਂਗ ਰੁਕ ਜਾਇਆ ਕਰਦੇ ਸਨ। ਕੋਈ ਵੇਰ ਉਨ੍ਹਾਂ ਕੋਲ ਇਤਨਾ ਵੀ ਪੈਸਾ ਨਹੀਂ ਸੀ ਬਚਦਾ ਕਿ ਉਹ ਆਪਣਾ ਸਫ਼ਰ ਅਗੇ ਜਾਰੀ ਰੱਖ ਸਕਣ ਜਾਂ ਫ਼ਿਰ ਵਾਪਸ ਸੁਦੇਸ਼ ਪਰਤ ਜਾਣ। ਹਰਨਾਮ ਸਿੰਘ ਨੂੰ ਅਜਿਹੇ ਭਾਰਤੀਆਂ ਤੇ ਬੜਾ ਤਰਸ ਆਉਂਦਾ। ਕਈ ਵਾਰ ਉਹ ਉਨ੍ਹਾਂ ਨੂੰ ਆਪਣੇ ਘਰ ਵਿੱਚ ਰੱਖ ਲੈਂਦਾ ਤੇ ਆਪਣੀ ਨੌਕਰੀ 'ਚੋਂ ਬਚਾਏ ਹੋਏ

ਪੈਸਿਆਂ ਨਾਲ ਉਨ੍ਹਾਂ ਦੀ ਮਦਦ ਕਰਦਾ ਰਹਿੰਦਾ। ਕੁਝ ਸਮਾਂ ਹਾਂਗ ਕਾਂਗ ਰਹਿਣ ਮਗਰੋਂ ਹਰਨਾਮ ਸਿੰਘ ਦਸੰਬਰ 1907 ਵਿੱਚ ਕੈਨੇਡਾ ਚਲਾ ਗਿਆ। ਉਦੋਂ ਹਰਨਾਮ ਸਿੰਘ ਦੀ ਆਖ਼ਰੀ ਮਸਾਂ 20 ਸਾਲ ਦੀ ਸੀ। ਆਪਣੇ ਸਿੱਠੇ ਅਤੇ ਠੰਡੇ ਸੁਭਾ ਕਾਰਨ ਉਹ ਛੇਤੀ ਹੀ ਉਥੇ ਗਏ ਭਾਰਤੀਆਂ ਵਿੱਚ ਹਰਮਨ ਪਿਆਰਾ ਹੋ ਗਿਆ। ਉਸਨੂੰ ਫ਼ੌਜ ਦੀ ਨੌਕਰੀ ਸਮੇਂ ਮਿਲਿਆ ਬਲਵੰਤ ਸਿੰਘ ਵੀ ਕੈਨੇਡਾ ਪਹੁੰਚ ਚੁਕਾ ਸੀ। ਡਾ. ਐਚ.ਕੇ. ਪੂਰੀ ਅਨੁਸਾਰ ਐਸ ਵੇਲੇ ਕੁਝ ਹੋਰ ਨੌਜਵਾਨ ਜੋ ਵੈਨਕੂਵਰ (ਕੈਨੇਡਾ) ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਲਗੇ ਹੋਏ ਸਨ ਉਨ੍ਹਾਂ ਵਿੱਚ 23 ਸਾਲਾਂ ਦਾ ਬੰਗਾਲੀ ਯੁਵਕ ਤਾਰਕਨਾਥ, ਸੁਰਿੰਦਰ ਮੋਹਨ ਬੋਸ ਅਤੇ ਭਾਰਤ ਦੇ ਉੱਤਰ-ਪੱਛਮੀ ਪ੍ਰਾਂਤ 'ਚੋਂ ਆਇਆ ਜੀ.ਡੀ. ਕੁਮਾਰ ਸ਼ਾਮਲ ਸਨ। ਕ੍ਰਾਂਤੀਕਾਰੀ ਵਿਚਾਰਧਾਰਾ ਰੱਖਣ ਵਾਲੇ ਹਰਨਾਮ ਸਿੰਘ ਦਾ ਇਨ੍ਹਾਂ ਦੇ ਸੰਪਰਕ ਵਿੱਚ ਆ ਜਾਣਾ ਸੁਭਾਵਕ ਸੀ। ਉਹ ਕੈਨੇਡਾ ਪਹੁੰਚਦਿਆਂ ਹੀ ਆਪਣੇ ਮਿਸ਼ਨ ਵਿੱਚ ਜੁੱਟ ਗਿਆ। ਇਕ ਸਾਲ ਤਕ ਵਿਕਟੋਰੀਆ (ਕੈਨੇਡਾ) ਰਹਿਣ ਮਗਰੋਂ ਉਹ ਅਮਰੀਕਾ ਆ ਗਿਆ। ਏਥੇ ਆਕੇ ਉਸਨੇ ਸੀਆਟਲ ਦੇ ਇਕ ਸਕੂਲ ਵਿੱਚ ਦਾਖ਼ਲਾ ਲੈ ਲਿਆ। ਪੜ੍ਹਾਈ ਦੇ ਦੌਰਾਨ ਉਸਨੇ ਅਮਰੀਕਾ ਦੀ ਆਜ਼ਾਦੀ ਦੇ ਸੰਘਰਸ਼ ਬਾਰੇ ਡੂੰਘਾ ਅਧਿਐਨ ਕੀਤਾ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਅਸੀਂ ਵੀ ਅਮੀਕਨਾਂ ਵਾਂਗ ਸੰਗਠਿਤ ਹੋਕੇ ਸਸ਼ਜ਼ਤ ਕ੍ਰਾਂਤੀ ਨਾਲ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਜ਼ਾਤ ਪਾ ਸਕਦੇ ਹਾਂ।

ਹਰਨਾਮ ਸਿੰਘ ਬੜਾ ਸੂਝਵਾਨ ਅਤੇ ਬਹੁਤ ਪੜ੍ਹਿਆ ਲਿਖਿਆ ਨੌਜਵਾਨ ਸੀ। ਉਹ ਬੜੀ ਸ਼ੁਧ ਅਤੇ ਪ੍ਰਭਾਵਸ਼ਾਲੀ ਅੰਗਰੇਜ਼ੀ ਵਿੱਚ ਗੱਲ ਬਾਤ ਕਰ ਸਕਦਾ ਸੀ। ਉਸਦੀ ਅਜਿਹੀ ਪ੍ਰਪੱਕਤਾ ਅਤੇ ਬਹੁਪੱਖੀ ਗਿਆਨ ਕਰਕੇ ਸਾਥੀ ਸਿੱਤਰ ਉਸਨੂੰ 'ਬਾਬੂ' ਹਰਨਾਮ ਸਿੰਘ ਕਹਿ ਕੇ ਪੁਕਾਰਨ ਲਗ ਪਏ ਸਨ।

ਅਮਰੀਕਾ ਵਿੱਚ ਤਿੰਨ ਸਾਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਹਰਨਾਮ ਸਿੰਘ ਨੂੰ ਇੰਡੀਅਨ ਟ੍ਰੇਡਿੰਗ ਕੰਪਨੀ ਵਿੱਚ ਨੌਕਰੀ ਮਿਲ ਗਈ ਜਿਸਦਾ ਉਹ ਬਾਅਦ ਵਿੱਚ ਸਰਪ੍ਰਸਤ ਵੀ ਬਣਿਆ ਤੇ ਕੰਪਨੀ ਨੇ ਚੰਗਾ ਮੁਨਾਫ਼ਾ ਕਮਾਇਆ

ਪਰ ਆਖਰ ਹਰਨਾਮ ਸਿੰਘ ਨੂੰ ਝੂਠੇ ਦੋਸ਼ਾਂ ਤਹਿਤ ਇਹ ਕੰਪਨੀ ਛੱਡਣੀ ਪਈ।

ਅਜੇ 'ਗਦਰ ਲਹਿਰ' ਦਾ ਮੁੱਢ ਨਹੀਂ ਸੀ ਬੱਝਿਆ। ਹਰਨਾਮ ਸਿੰਘ ਨੇ ਆਪਣੇ ਦੋਸ਼ ਵਾਸੀਆਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਰਾਜ ਦੀਆਂ ਵਧੀਕੀਆਂ ਪ੍ਰਤੀ ਜਾਗ੍ਰਿਤ ਕਰਨ ਲਈ ਅੰਗਰੇਜ਼ੀ ਵਿਚ ਇਕ ਪਰਚਾ ਕੱਢਣਾ ਸ਼ੁਰੂ ਕੀਤਾ ਜਿਸਦਾ ਨਾਮ 'ਦੀ ਹਿੰਦੁਸਤਾਨ' ਰਖਿਆ ਗਿਆ। ਉਸਨੇ ਅਮਰੀਕਾ ਅਤੇ ਕੈਨੇਡਾ ਵਿਚ ਸਥਾਪਿਤ ਭਾਰਤੀ ਸੰਗਠਨਾਂ ਵਿਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦਾ ਨਿਸ਼ਾਨਾ ਦੋਸ਼ ਵਿਚੋਂ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਸੀ। ਆਪਣੇ ਪਰਚੇ ਵਿਚ ਛਪੇ ਉਸਦੇ ਲੇਖ ਬੜੇ ਧੜਲੇਦਾਰ ਅਤੇ ਅੰਗਰੇਜ਼ੀ-ਸਾਮਰਾਜ ਵਿਰੋਧੀ ਹੋਇਆ ਕਰਦੇ ਸਨ। ਇਸੇ ਕਰਕੇ ਕੈਨੇਡਾ ਦੀ ਸਰਕਾਰ ਇਸਤੇ ਕੈੜੀ ਨਜ਼ਰ ਰੱਖਣ ਲਗ ਪਈ।

1909 ਵਿਚ 'ਹਿੰਦੁਸਤਾਨ ਐਸੋਸੀਏਸ਼ਨ' ਨਾਮ ਦੀ ਇਕ ਜਥੇਬੰਦੀ ਕਾਇਮ ਕੀਤੀ ਗਈ ਜਿਸਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ, ਸਕੱਤਰ ਜੀ.ਡੀ. ਕੁਮਾਰ (ਜਿਸਦਾ ਪੂਰਾ ਨਾਮ ਗੁਰਾਂ ਦਿੱਤਾ ਕੁਮਾਰ ਸੀ) ਅਤੇ ਖਜ਼ਾਨਚੀ ਬਾਬੂ ਹਰਨਾਮ ਸਿੰਘ ਦਾ ਮਿੱਤਰ ਭਾਈ ਬਲਵੰਤ ਸਿੰਘ ਕੈਨੇਡੀਅਨ ਸੀ। ਹਰਨਾਮ ਸਿੰਘ ਇਸ ਐਸੋਸੀਏਸ਼ਨ ਦਾ ਬੜਾ ਸਰਗਰਮ ਅਤੇ ਉੱਦਮੀ ਮੈਂਬਰ ਸੀ। ਇਸ ਸਭਾ ਦੇ ਉਦੇਸ਼ਾਂ ਨੂੰ ਪ੍ਰਚਾਰਨ ਲਈ ਉਹਦੇ ਵਿਚ 'ਸਵਦੇਸ਼ ਸੇਵਕ' ਨਾਮ ਦਾ ਅਖਬਾਰ ਕਢਿਆ ਗਿਆ, ਜਿਸ ਦਾ ਐਡੀਟਰ ਜੀ.ਡੀ.ਕੁਮਾਰ ਸੀ। ਇਹੋ ਜਿਹਾ ਇਕ ਪੰਜਾਬੀ ਅਖਬਾਰ 'ਪਰਦੇਸੀ ਖਾਲਸਾ' ਸ੍ਰ. ਅਮਰ ਸਿੰਘ ਝਿੰਗਰ ਨੇ ਜਾਰੀ ਕੀਤਾ। ਵੈਨਕੂਵਰ ਵਿਖੇ ਲੰਡਨ ਦੇ ਇੰਡੀਆ ਹਾਊਸ ਦੀ ਤਰਜ਼ ਦਾ 'ਸਵਦੇਸ਼ ਸੇਵਕ ਹੋਮ' ਕਾਇਮ ਕੀਤਾ ਗਿਆ। ਇਸ ਵਿਚ ਵੀ ਹਰਨਾਮ ਸਿੰਘ ਨੇ ਆਪਣੇ ਜੁਸ਼ੀਲੇ ਲੇਖਾਂ ਰਾਹੀਂ ਬੜਾ ਹਿੱਸਾ ਪਾਇਆ।

ਕੈਨੇਡਾ ਵਿਚ ਪ੍ਰਵੇਸ਼ ਕਰਨ ਲਈ ਭਾਰਤੀਆਂ ਲਈ ਬੜੇ ਸਖ਼ਤ ਕਾਨੂੰਨ ਸਨ ਤੇ ਹੌਲੀ ਹੌਲੀ ਇਨ੍ਹਾਂ ਕਾਨੂੰਨਾਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਸੀ। ਕੈਨੇਡਾ ਵਿਚ ਥਾਂ ਥਾਂ ਤੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਮੀਟਿੰਗਾਂ ਸਦੀਆਂ ਅਤੇ ਕਾਨੂੰਨੀ ਲੜਾਈ ਲੜਣ ਲਈ ਫੰਡ ਇਕੱਠੇ ਕੀਤੇ ਜਾ ਰਹੇ ਸਨ। ਹਿੰਦੁਸਤਾਨ ਐਸੋਸੀਏਸ਼ਨ ਦੇ ਸੱਦੇ ਤੇ ਅਪ੍ਰੈਲ 1910 ਵਿਚ ਇਕ ਮੀਟਿੰਗ ਬੁਲਾਈ ਗਈ ਜਿਸ ਵਿਚ ਹੁਸੈਨ ਰਹੀਮ ਉਰਫ਼ ਫਗਣ ਖੈਰਾਜ ਵਰਮਾ ਦੀ ਗ੍ਰਿਫ਼ਤਾਰੀ ਬਾਰੇ ਵਿਚਾਰ ਕੀਤਾ ਗਿਆ ਜੋ 1910 ਦੇ ਸ਼ੁਰੂ ਵਿਚ ਕਾਠੀਆਵਾੜ ਤੋਂ ਵੈਨਕੂਵਰ ਪਹੁੰਚਿਆ ਸੀ। ਵੈਨਕੂਵਰ ਪਹੁੰਚਦਿਆਂ ਹੀ ਉਸਨੂੰ ਗ਼ੈਰ-ਕਾਨੂੰਨੀ ਢੰਗ

ਨਾਲ ਕੈਨੇਡਾ ਪ੍ਰਵੇਸ਼ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋਸ਼ ਇਹ ਸੀ ਕਿ ਉਹ ਕੈਨੇਡਾ ਲਈ ਸਿੱਧੀ ਟਿਕਟ ਲੈਕੇ ਵੈਨਕੂਵਰ ਨਹੀਂ ਸੀ ਪਹੁੰਚਿਆ। ਹਿੰਦੁਸਤਾਨ ਐਸੋਸੀਏਸ਼ਨ ਵਲੋਂ ਸੱਦੀ ਗਈ ਇਸ ਮੀਟਿੰਗ ਵਿਚ ਤਾਰਕ ਨਾਥ ਅਤੇ ਜੀ.ਡੀ. ਕੁਮਾਰ ਤੋਂ ਇਲਾਵਾ ਹਰਨਾਮ ਸਿੰਘ ਨੇ ਵੀ ਕੈਨੇਡੀਅਨ ਸਰਕਾਰ ਦੀ ਬੜੀ ਨਖੇਪੀ ਕੀਤੀ ਸੀ। ਸਰਕਾਰੀ ਕਾਨੂੰਨਾਂ ਨੂੰ ਚੁਣੌਤੀ ਦੇਣ ਦੇ ਦੋਸ਼ ਵਿਚ ਕੁਝ ਸਮੇਂ ਬਾਦ ਹਰਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਨੂੰ 48 ਘੰਟੇ ਦੇ ਅੰਦਰ-ਅੰਦਰ ਦੋਸ਼ ਛੱਡ ਜਾਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ। ਉਸ ਉਪਰ ਸਰਕਾਰ ਵਿਰੁੱਧ ਵਿਦਰੋਹ ਭੜਕਾਣ ਦਾ ਦੋਸ਼ ਸੀ। ਬਾਬੂ ਹਰਨਾਮ ਸਿੰਘ ਨੇ ਇਸ ਆਦੇਸ਼ ਦੀ ਸੂਚਨਾ ਆਪਣੇ ਇਕ ਅਮੀਕਨ ਮਿੱਤਰ ਰੋਮਿਸਬਰਗ ਨੂੰ ਤਾਰ ਰਾਹੀਂ ਭੇਜ ਦਿੱਤੀ। ਤਾਰ ਦੇ ਉੱਤਰ ਵਿਚ ਉਸਦੇ ਅਮੀਕਨ ਦੋਸਤ ਨੇ ਕੈਨੇਡੀਅਨ ਸਰਕਾਰ ਨੂੰ ਲਿਖਿਆ ਕਿ ਉਹ ਉਸਨੂੰ ਦੇਸ਼ ਨਿਕਾਲਾ ਨਾ ਦੇਣ, ਉਹ ਜਲਦੀ ਹੀ ਕੈਨੇਡਾ ਆਕੇ ਉਸਨੂੰ ਆਪਣੀ ਜ਼ਿੰਮੇਵਾਰੀ ਤੇ ਅਮਰੀਕਾ ਲੈ ਜਾਵੇਗਾ। ਤਾਰ ਮਿਲਦਿਆਂ ਹੀ ਰੋਮਿਸਬਰਗ ਆਪਣੀ ਨਿੱਜੀ ਬੋਟ (ਕਿਸਤੀ) ਲੈਕੇ ਕੈਨੇਡਾ ਪਹੁੰਚ ਗਿਆ ਅਤੇ ਹਰਨਾਮ ਸਿੰਘ ਨੂੰ ਆਪਣੇ ਨਾਲ ਅਮਰੀਕਾ ਲੈ ਆਇਆ।

ਅਮਰੀਕਾ ਪਹੁੰਚ ਕੇ ਇਕ ਵਾਰ ਫਿਰ ਹਰਨਾਮ ਸਿੰਘ ਨੇ ਉਚੇਰੀ ਸਿੱਖਿਆ ਲਈ ਕੈਲੀਫ਼ੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਇੱਥੇ ਉਹ ਉਨ੍ਹਾਂ ਨੌਜਵਾਨਾਂ ਦੇ ਸੰਪਰਕ ਵਿਚ ਆਇਆ ਜੋ 'ਗਦਰ ਲਹਿਰ' ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਸਨ। ਅੰਤਰਰਾਸ਼ਟਰੀ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ ਤੇ ਵਿਸ਼ਵ ਜੰਗ ਸ਼ੁਰੂ ਹੋ ਜਾਣ ਦੇ ਬੱਦਲ ਗਹਿਰੇ ਹੋਣੇ ਸ਼ੁਰੂ ਹੋ ਗਏ ਸਨ। ਭਾਰਤੀ ਨੌਜਵਾਨ ਚਾਹੁੰਦੇ ਸਨ ਕਿ ਜਦੋਂ ਅੰਗਰੇਜ਼ ਜਰਮਨੀ ਵਿਰੁੱਧ ਉਲਝੇ ਹੋਣ ਤਾਂ ਉਹ ਇਸ ਸਥਿਤੀ ਦਾ ਲਾਭ ਉਠਾ ਕੇ ਅੰਗਰੇਜ਼ਾਂ ਵਿਰੁੱਧ ਗਦਰ ਕਰ ਦੇਣ। ਇਹੋ ਜਿਹੇ ਹਾਲਾਤ ਵਿਚ ਅੰਗਰੇਜ਼ ਦੇ ਦੋ ਫਰੰਟ ਉੱਤੇ ਨਹੀਂ ਲੜ ਸਕਣਗੇ ਤੇ ਉਹ ਭਾਰਤ ਛੱਡ ਜਾਣ ਤੇ ਮਜ਼ਬੂਰ ਹੋ ਜਾਣਗੇ।

ਨਵੰਬਰ 1913 ਵਿਚ ਜਦੋਂ ਉਰਦੂ ਅਤੇ ਪੰਜਾਬੀ ਵਿਚ 'ਗਦਰ' ਪਰਚਾ ਜਾਰੀ ਕੀਤਾ ਗਿਆ ਅਤੇ ਸੋਹਨ ਸਿੰਘ ਭਕਨਾ, ਲਾਲਾ ਹਰਦਿਆਲ ਅਤੇ ਹੋਰ ਕ੍ਰਾਂਤੀਕਾਰੀ ਨੌਜਵਾਨਾਂ ਦੁਆਰਾ 'ਗਦਰ ਲਹਿਰ' ਸ਼ੁਰੂ ਕੀਤੀ ਗਈ ਤਾਂ ਹਰਨਾਮ ਸਿੰਘ ਤਨ, ਮਨ ਤੇ ਧਨ ਨਾਲ ਗਦਰ ਪਰਚੇ ਅਤੇ ਗਦਰ ਲਹਿਰ ਨਾਲ ਜੁੜ

ਗਿਆ। ਪਹਿਲਾਂ ਉਹ ਆਪਣਾ ਪਰਚੇ 'ਦੀ ਹਿੰਦੁਸਤਾਨ' ਅਤੇ 'ਸਵਦੇਸ਼ ਸੇਵਕ' ਲਈ ਲੇਖ ਲਿਖਿਆ ਕਰਦਾ ਸੀ ਹੁਣ ਉਸਨੇ ਗਦਰ ਲਈ ਅੰਗਰੇਜ਼ੀ ਸਾਮਰਾਜ ਵਿਰੁੱਧ ਅਤੇ ਦੋਸ਼ ਦੀ ਆਜ਼ਾਦੀ ਲਈ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਉਸਦੇ ਲੇਖ ਬੜੇ ਧੜਲੇਦਾਰ ਅਤੇ ਬਾਗ਼ੀਆਨਾਂ ਅੰਦਾਜ਼ ਵਿਚ ਹੁੰਦੇ ਸਨ।

ਜਦੋਂ ਕੈਨੇਡੀਅਨ ਸਰਕਾਰ ਵਲੋਂ ਲਾਈਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਮਗਰੋਂ ਬਾਬਾ ਗੁਰਦਿੱਤ ਸਿੰਘ ਦੁਆਰਾ ਕਰਾਏ ਤੇ ਲਿਆ ਜਹਾਜ਼ ਕੋਮਾਗਾਟਾਮਾਰੂ 23 ਮਈ 1914 ਨੂੰ 376 ਭਾਰਤੀ ਮੁਸਾਫ਼ਰਾਂ ਨੂੰ ਲੈਕੇ ਵੈਨਕੂਵਰ ਪਹੁੰਚਿਆ ਤਾਂ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੰਦਰਗਾਹ ਤੇ ਉਤਰਨ ਅਤੇ ਸ਼ਹਿਰ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਾ ਦਿੱਤੀ। ਮੁਸਾਫ਼ਰਾਂ ਨੂੰ ਨਿਆਂ ਦੁਆਉਣ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਸੋਰ ਕਮੇਟੀ ਦਾ ਗਠਨ ਕੀਤਾ ਗਿਆ। ਨਿਆਂ ਵਿਭਾਗ ਦੇ ਦਰਵਾਜ਼ੇ ਖਟਖਟਾਏ ਗਏ ਪਰ ਕੈਨੇਡਾ ਵਾਲੇ ਕੁਝ ਵੀ ਸੁਣਨ ਲਈ ਤਿਆਰ ਨਹੀਂ ਸਨ। ਭਾਈ ਹਰਨਾਮ ਸਿੰਘ ਤੇ ਕੁਝ ਹੋਰ ਕ੍ਰਾਂਤੀਕਾਰੀਆਂ ਨੇ ਮੁਸਾਫ਼ਰਾਂ ਨਾਲ ਗੁਪਤ ਤੌਰ ਤੇ ਸੰਪਰਕ ਪੈਦਾ ਕਰਨ ਅਤੇ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਕੋਮਾਗਾਟਾ ਮਾਰੂ ਦੀ ਘਟਨਾ ਨੇ ਇਕ ਵਾਰ ਫਿਰ ਹਿੰਦੀਆਂ ਦੀ ਕੌਮੀ ਅਣਖ ਨੂੰ ਵੰਗਾਰਿਆ। ਉਨ੍ਹਾਂ ਨੇ ਕੈਨੇਡੀਅਨ ਹਕੂਮਤ ਅਤੇ ਉਸ ਦੇ ਹਮਾਇਤੀਆਂ ਨਾਲ ਸਿੱਧੀ ਟਕਰ ਲੈਣ ਦਾ ਫ਼ੈਸਲਾ ਕਰ ਲਿਆ। ਇਸ ਕੰਮ ਲਈ ਅਮਰੀਕਾ ਤੋਂ ਹਥਿਆਰ ਲਿਆਉਂਦੇ ਹੋਏ ਬਾਬੂ ਹਰਨਾਮ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਮੇਵਾ ਸਿੰਘ ਕੈਨੇਡਾ ਦੀ ਹੱਦ ਅੰਦਰ ਦਾਖਲ ਹੁੰਦੇ ਹੋਏ ਗ੍ਰਿਫ਼ਤਾਰ ਕਰ ਲਏ ਗਏ। ਕੈਨੇਡਾ ਦੀ ਪੁਲਿਸ ਕੋਲ ਹਰਨਾਮ ਸਿੰਘ ਵਿਰੁੱਧ ਹੋਰ ਵੀ ਕਈ ਕੇਸ ਦਰਜ ਸਨ ਜਿਸ ਕਰਕੇ ਉਸ ਨੂੰ ਦੇਸ਼ ਛੱਡ ਜਾਣ ਦਾ ਹੁਕਮ ਦੇ ਦਿੱਤਾ ਗਿਆ। ਇਕ ਵਾਰ ਫਿਰ ਹਰਨਾਮ ਸਿੰਘ ਦੇ ਕੁਝ ਅਮਰੀਕਨ ਸਾਥੀਆਂ ਨੇ 2500 ਡਾਲਰ ਦੀ ਜ਼ਮਾਨਤ ਦੇ ਕੇ ਉਸਨੂੰ ਛੁਡਵਾ ਲਿਆ ਪਰ ਹਰਨਾਮ ਸਿੰਘ ਉੱਤੇ ਸਰਕਾਰ ਵਿਰੁੱਧ ਕਾਰਵਾਈਆਂ ਕਰਨ, ਬਗ਼ਾਵਤ ਭੜਕਾਉਣ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਦੋਸ਼ ਵਿਚ ਹਥਿਆਰ ਲਿਆਉਣ ਦੇ ਦੋਸ਼ ਵਿਚ ਕੇਸ ਚਲਾਇਆ ਗਿਆ। ਜਦੋਂ ਹਰਨਾਮ ਸਿੰਘ ਦੇ ਅਮਰੀਕਨ ਮਿੱਤਰਾਂ ਨੂੰ ਪਤਾ ਚਲਿਆ ਕਿ ਉਹ ਕੇਸ ਹਾਰ ਜਾਣਗੇ ਤਾਂ ਉਨ੍ਹਾਂ ਜ਼ਮਾਨਤ ਦੀ ਰਕਮ ਵਾਪਸ ਲੈਕੇ ਹਰਨਾਮ ਸਿੰਘ ਨੂੰ

(ਥਾਕੀ ਪੰਨਾ 9 ਤੇ)

Motherly Affection

❖ Bibi Dr. Inderjit Kaur

Just recollecting mother's affection, one goes into a sense of ecstasy and heavenly bliss and feels loving hands of a mother around oneself. Mother's lap gives you the taste of heavens and you feel as if God has given you all the virtues of the world. For the continuance of this world, God kept mother's affection as the most important ingredient. Motherly affection is present not only in human beings but also in birds and animals. Before giving birth, a bird makes her own nest by carefully selecting twigs and twines to make a masterpiece, which even human beings can't. The animals also find a safe place; the dogs would dig up the earth or find a cool place in summer. Motherly love and affection till humans, birds and animals with great energy. Feeble and delicate mothers under extreme hardship would collect food for their children. Small animals would bravely face bigger predators at great risk to their own lives to save their offspring.

Motherly love has two different faces. In one, it disgraces itself, when she steals the right of someone else just to promote her own child. At times, to beget her own child, she leaves aside all ethics and moral values and does not hesitate to sacrifice someone else's child:

ਮਾਇਆ ਮਮਤਾ ਮੋਹਣੀ ਜਿਨਿ ਵਿਣੁ
ਦੰਤਾ ਜਗੁ ਖਾਇਆ॥ (੬੪੩)

(The love of Maya is enticing; without teeth it has eaten up the world.)

Same motherly affection, when used for His creation, becomes God's attribute. It can be showered on the whole mankind and can help poor, destitutes and helpless people. Bhagat Puran Singh's most compassionate and generous heart was filled with the motherly affection to the brim.

When *Bhagat Ji* was serving at *Gurdwara Dehra Sahib* in Lahore, some people brought a crippled boy to the Gurdwara. They explained that



the mother of the child was dead and the father, who was working for them, had left his house and disappeared. Their women-folk had looked after the child for about a month and a half and thereafter had refused to look after him. Even the orphanage refused to take him. They had brought the child to the Gurdwara considering it a holy place, where anyone could seek shelter.

The manager of the Gurdwara replied that they had no arrangement to keep a crippled child in the Gurdwara. People, who had brought the child, were at their tether's end, so they left the child on the stairs of the Gurdwara and disappeared. Perhaps they thought they had left the child in God's home and if none in Gurdwara attended to him, the management of the Gurdwara only would be answerable to God.

The child was removed from the stairs and put outside on the pebbles. Seeing this, many visitors started feeding him, resulting in his getting loose motions. As normally is the case, in helping a destitute, the people

give them a lot of eatables, but at times fail to provide them the basic facilities, which they actually need. The child, being a cripple, could not clean himself and was uncomfortable on the hard pebbles. He tried to move and in the bargain, got himself smeared badly. Seeing this, *Bhagat Ji's* heart went out to him. He lifted the child, cleaned him and took him to the manager of the Gurdwara, asking him as to what to do with the child. He was told to look after the child, as he had picked him up. A prayer was also made to grant *Bhagat Ji* the love and strength to look after the crippled child.

God had blessed Bhagat Puran Singh with plenty of love, affection and compassion not only for the abandoned child but also for the whole mankind. He became a unique personality with unlimited faith in God and in his own mission. God is there to bless us all but only

if we reach out to Him.

The cripple was named Piara, as *Bhagat Ji* had started adoring the child. This four-year old mentally challenged and crippled child required love and care, as generally is the need of an infant like him. *Bhagat Ji* would provide all the love and care as he had inherited this in abundance from his mother. He writes, "What made Piara happy was playing with sand and letting it slip through his hands. Seeing this happiness, my heart was also satiated."

Piara's lower limbs were very weak, especially his feet. So for passing motion, he had to sit for a long time and sometimes he had to be given enema. During winters, there was always a fear of catching cold. *Bhagat Ji* used to keep his bed warm and then put Piara in the warm bed. He used to lie by his side to keep him warm as Piara's own body could not produce the required warmth. I don't think that even a real mother could have provided so much of love and affection to the crippled child. Bhagat Puran Singh narrated that on one occasion, they

had very little to eat and in desperation, he told Piara that he was going to commit suicide by jumping into a well. Piara immediately gestured that he should be thrown into the well first. Remembering this incident, *Bhagat Ji* often used to go into ecstasy, hold his hands and say, "Piara is my God, he has saved me from going astray." Then he used to address me and say, "I think of Piara as God for another reason. Whenever I look at his crippled body and especially his wrist, I remember God and thank Him for giving me an able body."

There are a few other incidents, which I would like to share with the readers. *Bhagat Puran Singh* used to study a lot and always had 7-8 books, magazines and newspapers lying around him. While reading, whatever appealed to his mind, he would note down and put it in his pocket. Piara used to be sitting by his side in a chair, while *Bhagat Ji* would be working, sitting on the floor. At times, *Bhagat Ji* used to forget that he had put the notes in his pocket and would start searching. Piara would be watching and would promptly tell *Bhagat Ji* to look into his pockets. *Bhagat Ji* love him for these gestures.

Piara used to accompany *Bhagat Ji* wherever he went. Once he had come to me in Sangrur. He was to be operated upon for Hemia and did not bring Piara along. Surgery and recovery took quite a few days. When we returned to Amritsar, I started talking to *Sewadars* and *Bhagat Ji* went straight to his beloved companion. Piara was obviously very angry because of *Bhagat Ji's* long absence and refused to talk to him. *Bhagat Ji* sat down next to Piara, got hold of his feet and repeatedly asked for forgiveness. Piara would listen to no reason whatsoever. Seeing no end to the tussle, a *Sewadar* came to me for help. I explained to Piara that *Bhagat Ji* was sick and could not come earlier. I also told him that in future *Bhagat Ji* would take him along wherever he was to go. Only then Piara was pacified. Is there anyone in this world who would shower so much of love and affection on a destitute crippled person? Even when Piara was more than 50 years old he still used to sit in the lap of *Bhagat Ji*, who used to say, "when Piara is sitting in my lap, I feel I am sitting in my mother's lap." *Bhagat Ji* looked after Piara for 58 long years. A child abandoned in the name of God brought *Bhagat Ji* so much closer to God:

ਸਵਲੁ ਜਨਮੁ ਹਰਿ ਜਨ ਕਾ ਉਪਜਿਆ
ਜਿਨਿ ਕੀਨੈ ਸਉਤੁ ਬਿਧਾਤਾ॥ (੫੩੨)
(How fruitful is the birth of Lord's
humble servant, who has proved
to be His worthy son.)

In another incident *Bhagat Ji* came across a destitute woman named Aasha Devi. She was very sick. On examination, she was found to be suffering from T.B. At that time *Pingalwara* was located outside the Amritsar railway station, near the Tanga stand. He brought Aasha Devi and her four-year old son to *Pingalwara*. *Bhagat Ji's* motherly affection made him repeatedly cover Aasha Devi's phlegm (spit) with dust. He would collect food from houses and keep the best for Aasha Devi. Sometimes, he used to bring grapes for her. During this period, he became very attached to Aasha's son Jeeta. Aasha survived only for about 15 days and entrusted *Bhagat Ji* with the custody of Jeeta before dying. *Bhagat Ji* had great hopes for Jeeta but to no avail. The boy was also found to be suffering from T.B. and he also died in *Bhagat Ji's* lap. After Jeeta's demise, *Bhagat Ji* thought that he was to contract T.B. from Jeeta and die. Then his mother's soul would ask, "Why did you sacrifice your life for an unknown child? Why did you let him sleep with you?" He himself thought about the answer and counter-questioned his mother, "If I was to contract T.B., when I was 4-year old, would you have refused to let me by your side? I am sure you would have kept me by your side. I could not have given love to Jeeta, if you had not given me so much of love. I had to pass on the legacy of love to him and I did that with great sense of satisfaction. So my dear mother you should be happy that I had followed your teachings. Jeeta's disease had no parallel in front of my feelings of love for him. You only are the creators of these thoughts of mine. I am sure you feel proud of me."

In our organization, there is a person named Sarwan Singh. When he came to *Pingalwara*, he was just 4 years old. He told us that he was very unhappy in his family and one day boarded a train and landed up in Amritsar. He worked for a few days at a wayside food stall. Someone told the food stall owner that he could not keep the child and the police should be informed about him. When police was informed, they left the child in *Pingalwara*. *Bhagat Ji* put him in a school near *Pingalwara*.

One day, for some reason, Sarwan was beaten by the teacher and he ran away from the school and boarded a Delhi bound train. Once in Delhi, he was again picked up by the police, while loitering on the platform. When they asked him about his whereabouts, he did not tell them about his abode, fearing that he will have to go to school and face the teacher again. He was sent to a 'Juvenile Home', where the treatment meted out to him was even worse. After a few days, he realized that *Pingalwara* was definitely a better place and informed Delhi Police the address. On receiving the letter from Sarwan, *Bhagat Ji* immediately set out for Delhi. Officials of the 'Juvenile Home' refused to let Sarwan go with *Bhagat Ji*. Nothing could stop *Bhagat Ji's* concern for Sarwan and he lay down in front of the vehicle of the official and refused to budge till Sarwan was handed back to him. Soon Sarwan was back in *Pingalwara*.

Bhagat Ji's affection was equal for all the inmates of *Pingalwara*. There were many children like Sarwan and if any one of them cried for any reason, he would take out his steel bangle and rhythmically sound his begging bowl (*Baata*) to quieten the child. When *Bhagat Ji* started spending most of his time in *Darbar Sahib*, the children would await his arrival and rush to him for the sweets, he usually brought for them every day. Having distributed the refreshments, *Bhagat Ji* always felt happy and satisfied.

Bhagat Puran Singh always prayed that God gives him enough strength to continue his work for the suffering humanity, even if he was to spend his entire life on the pavements. On the contrary, I once heard another prayer in a huge gathering in Patiala, where a gentleman made a supplication for all the worldly possessions, including a bungalow and sending his son abroad. What a contrast! A person devoted entirely to alleviating the sufferings of mankind asking for, "Let me stay on the roadside but keep me in the service of the downtrodden":

ਹੈਨਿ ਵਿਰਲੇ ਨਾਹੀ ਘਟੇ ਫੈਲ ਫਕਤੁ
ਸੈਸਾਰੁ॥ (੧੪੧੧)

(The Faqirs, who are embodiments of self sacrifice and self denial are few and far between.)

Bhagat Ji considered the *Pingalwara* workers as part of his family and look after them like a doting father. On one occasion, he deputed a *Sewadar* to visit another town for some work. It was thick of winter when

the *Sewadar* started for his journey. Suddenly *Bhagat Ji* realized that the *Sewadar* had no woolens on him. He ran and reached the *Sewadar* near the *Bhandari Bridge* in Amritsar and handed over a *Shawl* to him.

I would like to share another incident that was brought to my notice. Once, *Bhagat Ji* was to attend a conference in another town. *Bhagat Ji* liked to travel by a passenger train and also kept a *Sewadar* with him, who could do the reading and writing work. On this occasion, he had two *Sewadars* with him. He gave a lot of writing work to the *Sewadars* and went for the conference. It was summer time and *Bhagat Ji* was continuously giving more and more work. This continued for 3-4 days. One of the *Sewadars* was now running high fever but he did not stop writing. When *Bhagat Ji* returned from the conference, he was told about the ailing *Sewadar*. *Bhagat Ji* rushed to him and kissing his hands remarked, "God has given you such a beautiful handwriting."

I received affection in abundance from *Bhagat Puran Singh*, which he expressed with torrents of tears. Once he was not well and spent a few days with me in Sangrur. On recovery, he started planning to go back to Amritsar. I got busy in the hospital. After sometime, I received a phone call from home that *Bhagat Ji* was not saying anything but was crying continuously. I picked up my bicycle and quickly reached home. *Bhagat Ji* was still crying and was so overwhelmed with emotions that he was unable to say anything. In the meantime, my brothers and sisters had also arrived. We gave some juice to *Bhagat Ji* and calmed him down. I asked *Bhagat Ji* as to what had happened and why was he crying? He replied, "Now I have two *Piaras*. When I am at Sangrur, the *Piara* at Amritsar is away from me and if I am at Amritsar, the *Piara* at Sangrur is away from me."

So much of love and affection can only be showered by the blessed souls of the Lord. Such affection gives one an unlimited moral strength to tread the difficult path of *Sewa*:

ਸਤਿਗੁਰ ਕੀ ਸੇਵਾ ਰਾਖੜੀ ਸਿਰੁ ਦੀਜੈ
ਆਪੁ ਗਵਾਇ॥ (੨੭)
(It is very difficult to serve the true
Guru; it is possible only if done
with complete dedication, by shedding
the ego.)

(Courtesy: *Eternal Voice Nov.*)

□ □ □ □ □

ਬਾਬੂ ਹਰਨਾਮ ਸਿੰਘ...

ਭਾਰਤ ਜਾਣ ਵਾਲੇ ਜਹਾਜ਼ ਤੇ ਬਿਠਾ ਦਿੱਤਾ। ਜਹਾਜ਼ ਤੇ ਬਿਠਾਣ ਤੋਂ ਪਹਿਲਾਂ ਗ਼ਦਰੀ ਨੌਜਵਾਨਾਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਹਰਨਾਮ ਸਿੰਘ ਦੀ ਇਹ ਡਿਊਟੀ ਲਗਾਈ ਗਈ ਕਿ ਉਹ ਭਾਰਤ ਦੇ ਉੱਤਰ ਪੂਰਬੀ ਏਸ਼ੀਅਨ ਦੇਸ਼ਾਂ-ਚੀਨ, ਜਾਪਾਨ, ਹਾਂਗ ਕਾਂਗ, ਸਿਆਮ ਅਤੇ ਬਰਮਾ ਵਿਚ 'ਗ਼ਦਰ' ਦਾ ਪ੍ਰਚਾਰ ਕਰਦਾ ਹੋਇਆ ਭਾਰਤ ਪਹੁੰਚੇਗਾ। ਦੇਸ਼ ਵਿਚ 'ਗ਼ਦਰ' ਮਚਾਉਣ ਦੇ ਉਦੇਸ਼ ਨਾਲ ਹੋਰ ਵੀ ਬਹੁਤ ਸਾਰੇ ਨੌਜਵਾਨ ਕੈਨੇਡਾ ਅਤੇ ਅਮਰੀਕਾ ਤੋਂ ਵਾਪਸ ਸੁਦੇਸ਼ ਪਰਤਣੇ ਸ਼ੁਰੂ ਹੋ ਗਏ ਸਨ ਤਾਂਕਿ ਇਕ ਮਿਥੀ ਹੋਈ ਯੋਜਨਾ ਅਤੇ ਮਿਥੀ ਹੋਈ ਤਰੀਕ ਨੂੰ ਅੰਗਰੇਜ਼ਾਂ ਵਿਰੁੱਧ ਦੇਸ਼ ਵਿਆਪੀ ਬਗ਼ਾਵਤ ਖੜੀ ਕਰ ਦਿੱਤੀ ਜਾਵੇ।

ਏਸ਼ੀਆ ਦੇ ਉੱਤਰ-ਪੂਰਬੀ ਦੇਸ਼ਾਂ ਵਿਚ ਪਹੁੰਚ ਕੇ ਹਰਨਾਮ ਸਿੰਘ ਨੇ ਆਪਣੇ ਸਾਥੀ ਇਨਕਲਾਬੀਆਂ - ਭਾਈ ਬਲਵੰਤ ਸਿੰਘ, ਰਾਮ ਸਿੰਘ, ਸੰਤੋਖ ਸਿੰਘ ਅਤੇ ਸੋਹਨ ਲਾਲ ਪਾਠਕ ਨਾਲ ਮਿਲ ਕੇ ਗ਼ਦਰ ਦਾ ਪ੍ਰਚਾਰ ਕਰਨਾ ਅਤੇ ਗੁਪਤ ਜਥੇਬੰਦੀਆਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਹੀ ਗ਼ਦਰ ਦੇ ਪ੍ਰਚਾਰ ਲਈ ਇਨ੍ਹਾਂ ਦੇਸ਼ਾਂ ਵਿਚ ਭੇਜਿਆ ਜਾ ਚੁਕਾ ਸੀ। ਜਰਮਨ ਅਧਿਕਾਰੀ ਅੰਗਰੇਜ਼ਾਂ ਵਿਰੁੱਧ ਇਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਸਨ। ਜਦੋਂ ਜਰਮਨਾਂ ਦੁਆਰਾ ਬਣਾਈ ਸਿਆਮ ਬਰਮਾ ਯੋਜਨਾ ਫੇਲ ਹੋ ਗਈ ਤਾਂ ਹਰਨਾਮ ਸਿੰਘ ਆਪਣੇ ਸਾਥੀ ਸੋਹਨ ਲਾਲ ਪਾਠਕ ਵਾਂਗ ਸਿਆਮ ਤੋਂ ਨਿਕਲ ਕੇ ਬਰਮਾ ਆ ਗਿਆ ਜਿਥੇ ਉਸਨੇ ਫੌਜੀ ਛਾਉਣੀਆਂ ਵਿਚ ਪ੍ਰਚਾਰ ਕਰਕੇ ਬਹੁਤ ਸਾਰੇ ਫੌਜੀਆਂ ਨੂੰ ਗ਼ਦਰ ਪਾਰਟੀ ਦਾ ਮੈਂਬਰ ਬਣਾਇਆ।

ਫ਼ਰਵਰੀ 1915 ਵਿਚ ਹਰਨਾਮ ਸਿੰਘ ਸਿਆਮ ਅਤੇ ਬਰਮਾ ਦੀ ਸਰਹੱਦ ਦੇ ਨੇੜੇ ਗਹੌਕਾ ਗਿਆ ਤੇ ਉੱਥੋਂ ਸਿਆਮ ਦੀ ਸਰਹੱਦ ਪਾਰ ਕਰਕੇ ਬਰਮਾ ਦੇ ਮੈਸੋਰਟ ਅਤੇ ਮਾਯਾਵਾਦੀ ਸ਼ਹਿਰਾਂ ਚੋਂ ਹੁੰਦਾ ਹੋਇਆ ਮਾਰਚ 1915 ਵਿਚ ਰੰਗੂਨ ਆ ਗਿਆ। ਇੱਥੇ ਉਸਦਾ ਇਕ ਸਾਥੀ ਚਾਲੀਆ ਰਾਮ 'ਗ਼ਦਰ' ਅਖ਼ਬਾਰ ਦੇ ਪਰਚੇ ਹਿੰਦੁਸਤਾਨ ਲਿਜਾਂਦਾ ਹੋਇਆ ਪਕੜਿਆ ਗਿਆ। ਸੀ.ਆਈ.ਡੀ. ਦੇ ਅਫ਼ਸਰਾਂ ਨੇ ਹਰਨਾਮ ਸਿੰਘ ਨੂੰ ਪਕੜਨ ਦੇ ਜਤਨ ਤੇਜ਼ ਕਰ ਦਿੱਤੇ ਜਿਸ ਦੇ ਫ਼ਲਸਰੂਪ ਉਸਨੂੰ ਰੰਗੂਨ ਤੋਂ ਖਿਸਕਣਾ ਪੈ ਗਿਆ।

ਗ਼ਦਰੀ ਨੌਜਵਾਨਾਂ ਦੀ ਹਰ ਪਾਸੇ ਧਰ-ਪਕੜ ਜਾਰੀ ਸੀ। ਉਨ੍ਹਾਂ ਨੂੰ ਹਿੰਦੁਸਤਾਨ ਪਹੁੰਚਣ ਤੋਂ ਰੋਕਿਆ ਜਾ ਰਿਹਾ ਸੀ। ਅਪ੍ਰੈਲ 1915 ਵਿਚ ਜਦੋਂ ਹਰਨਾਮ ਸਿੰਘ ਬਰਮਾ ਤੋਂ ਸਿਆਮ ਜਾ ਰਿਹਾ ਸੀ ਤਾਂ ਅਚਾਨਕ ਹਥਿਆਰਬੰਦ ਪੁਲਿਸ ਨੇ ਉਸਨੂੰ ਮਾਯਾਵਾਦੀ ਦੇ ਸਥਾਨ ਤੇ ਘੇਰੇ ਵਿਚ ਲੈਕੇ ਗ੍ਰਿਫ਼ਤਾਰ ਕਰ ਲਿਆ। ਉਸਨੂੰ 'ਖ਼ਤਰਨਾਕ ਇਨਕਲਾਬੀ' ਸਮਝ ਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਵਿਸ਼ੇਸ਼ ਅਦਾਲਤ ਦਾ ਗਠਨ ਕਰਕੇ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਹਰਨਾਮ ਸਿੰਘ ਜੇਲ੍ਹ ਦੀਆਂ ਸਲਾਖਾਂ ਕਟ ਕੇ ਭਾਈ ਹਰਦਿੱਤ ਸਿੰਘ ਅਤੇ ਇਕ ਹੋਰ ਸਾਥੀ ਨਾਲ ਇੱਥੋਂ ਫ਼ਰਾਰ ਹੋ ਗਿਆ। ਹੁਣ ਉਸਦਾ ਨਿਸ਼ਾਨਾ ਸਿੱਧਾ ਭਾਰਤ ਪਹੁੰਚਣ ਦਾ ਸੀ।

ਜਦੋਂ ਉਹ ਜੇਲ੍ਹ 'ਚੋਂ ਫ਼ਰਾਰ ਹੋਏ ਤਾਂ ਬਾਹਰ ਬੜੇ ਜ਼ੋਰ ਦਾ ਮੀਂਹ ਪੈ ਰਿਹਾ ਸੀ। ਅਗੇ ਨਦੀ ਸੀ ਜਿਸਨੂੰ ਉਨ੍ਹਾਂ ਪਾਰ ਕਰਕੇ ਕਿਸੇ ਸੁਰੱਖਿਅਤ ਟਿਕਾਣੇ-ਤੇ ਪਹੁੰਚਣਾ ਸੀ। ਉਹ ਤਿੰਨੋਂ ਨਦੀ ਦੇ ਕਿਨਾਰੇ ਖੜੀ ਕਿਸ਼ਤੀ ਵਿਚ ਸੁਆਰ ਹੋ ਗਏ। ਪਰ ਪੁਲਿਸ ਨੂੰ ਇਨ੍ਹਾਂ ਦੇ ਫ਼ਰਾਰ ਹੋ ਜਾਣ ਦੀ ਸੂਚਨਾ ਮਿਲ ਚੁਕੀ ਸੀ ਅਤੇ ਉਨ੍ਹਾਂ ਦੇ ਗ਼ਾਬਤੀ ਦਸਤੇ ਹਰ ਪਾਸੇ ਇਨ੍ਹਾਂ ਦੀ ਖੋਜ ਵਿਚ ਜੁੱਟ ਗਏ ਸਨ। ਨਦੀ ਨੂੰ ਪਾਰ ਕਰਨ ਤੋਂ ਪਹਿਲਾਂ ਹੀ ਹਰਨਾਮ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕਰਕੇ ਮਾਂਡਲੇ ਦੀ ਜੇਲ੍ਹ ਵਿਚ ਲਿਆਂਦਾ ਗਿਆ। ਇੱਥੇ ਇਨ੍ਹਾਂ ਵਿਰੁੱਧ ਪਹਿਲਾਂ ਮਾਂਡਲੇ ਸਾਜ਼ਸ਼ ਕੇਸ ਚਲਾਇਆ ਗਿਆ। ਸਪੈਸ਼ਲ ਕਮਿਸ਼ਨ ਨੇ 27 ਜੁਲਾਈ 1916 ਨੂੰ ਬਾਬੂ ਹਰਨਾਮ ਸਿੰਘ ਅਤੇ ਉਸਦੇ ਪੰਜ ਸਾਥੀਆਂ- ਚਾਲੀਆ ਰਾਮ, ਵਸਾਵਾ ਰਾਮ, ਨਰੈਣ ਸਿੰਘ, ਨਰਿੰਜਣ ਸਿੰਘ ਅਤੇ ਪਾਲਾ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਦੇਸ਼ ਦੇ ਇਨ੍ਹਾਂ ਮਹਾਨ ਸਪੂਤਾਂ ਨੂੰ 14 ਅਗਸਤ 1916 ਨੂੰ ਮਾਂਡਲੇ ਦੀ ਜੇਲ੍ਹ ਵਿਚ ਫ਼ਾਂਸੀ ਤੇ ਲਟਕਾ ਦਿੱਤਾ ਗਿਆ।

ਹਰਨਾਮ ਸਿੰਘ ਦੇ ਮਨ ਵਿਚ ਦੇਸ਼ ਪਿਆਰ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਉਹ ਬੜਾ ਸੂਝਵਾਨ, ਨਿਧੜਕ ਅਤੇ ਧੁਨ ਦਾ ਪੱਕਾ ਨੌਜਵਾਨ ਸੀ। ਉਸਨੇ ਇਕ ਵਾਰ ਦੇਸ਼ ਪਿਆਰ ਦੇ ਰਾਹ ਤੇ ਅਗਾਂਹ ਤੁਰ ਕੇ ਪਿੱਛੇ ਮੁੜਕੇ ਨਹੀਂ ਸੀ ਵੇਖਿਆ ਤੇ ਉਹ ਦੇਸ਼ ਦੀ ਆਜ਼ਾਦੀ ਦੇ ਸੁਪਨੇ ਲੈਂਦਾ ਪਰਦੇਸ਼ ਦੀਆਂ ਜੇਲ੍ਹਾਂ ਵਿਚ ਫ਼ਾਂਸੀ ਦੇ ਤਖ਼ਤੇ ਤੇ ਝੁਲ ਗਿਆ ਸੀ।

□ □ □ □ □


ਖਾਲਸਾ ਸਮਾਚਾਰ
੧੦੦ ਸਾ
ਪਹਿਲਾਂ ਲ
ਹਫ਼ਤਾਵਾਰ ਪੰਜਾਬੀ ਪਰਚਾ


ਕਥਾ

5 ਸਤੰਬਰ, 1912

ਸ੍ਰੀ ਸਤਗੁਰ ਨਾਨਕ ਦੇਵ ਜੀ ਨੇ ਜਦੋਂ ਸੰਸਾਰ ਵਿਚ “ਸੁਖ ਫਲ” ਦੇਣ ਵਾਲਾ ਨਾਮ ਦਾ ਬਿਰਵਾ ਲਗਾ ਦਿੱਤਾ, ਤਦ ਤਰਾਂ ਤਰਾਂ ਦੇ ਹੋਰ ਸਾਮਾਨ ਵੀ ਨਾਲ ਪੈਦਾ ਕੀਤੇ ਜਿਨ੍ਹਾਂ ਕਰਕੇ ‘ਨਾਨਕ ਦੁਖੀਆ ਸਭ ਸੰਸਾਰ’ ਇਸ ਫਲ ਤਕ ਪਹੁੰਚ ਕੇ ਸੁਖੀਆ ਹੋਵੇ, ਇਸਦੀ ਕਦਰ ਪਛਾਣੇ ਤੇ ਹੀਰਾ ਜਨਮ ਜਿੱਤ ਕੇ ਜਾਵੇ, ਕਿਉਂਕਿ ਸੰਸਾਰ ਤੋਂ ਜਿੱਤ ਕੇ ਜਾਣੇ ਲਈ ਹੋਰ ਕੋਈ ਕਰਮ ਲੇਖੇ ਨਹੀਂ ਪੈਂਦਾ, ਜਿਤਨੇ ਹੋਰ ਕਰਮ ਹਨ ਸਭ ਲੋਕਾਚਾਰ ਹਨ, ਅਰ ਸਾਰਿਆਂ ਨੂੰ ਜਮ ਭੰਨ ਘੱਤਦਾ ਹੈ, ਗੋਬਿੰਦ ਭਜਨ ਬਿਨ ਕਿਸੇ ਕਰਮ ਦੀ ਈਨ ਨਹੀਂ ਮੰਨਦਾ।

ਨਾਮ ਦਾ ਸਮਝ ਵਿਚ ਪੈਣਾ, ਟਿਕਣਾ ਤੇ ਸਾਡਾ ਇਸ ਵਿਚ ਪਰਵਿਰਤ ਹੋਣਾ ਸੋਖਾ ਨਹੀਂ, ਜਨਮ ਜਨਮ ਦੇ ਕਰਮਾਂ ਦੀ ਮੈਲ ਤੇ ਵਿਦਯਾ ਦੀ ਚਤਰਾਈ ਏਸ ਪਾਸੇ ਰੁਖ ਨਹੀਂ ਕਰਨ ਦਿੰਦੀ, ਇਸ ਕਰਕੇ ਸ੍ਰੀ ਗੁਰੂ ਜੀ ਨੇ ਸਾਰੀ ਬਾਣੀ ਵਿਚ ਇਸਦੀ ਮਹਿੰਮਾ ਲਿਖੀ ਹੈ, ਅਤੇ ਵਾਹਗੁਰੂ ਦੇ ਗੁਣ ਲਿਖੇ ਹਨ, ਜੋ ਅਸੀਂ ਸੁਣ ਸੁਣਕੇ, ਪੜ੍ਹ ਪੜ੍ਹਕੇ ਤੇ ਗਾਉਂ ਗਾਉਂਕੇ ਮੈਲ ਤੋਂ ਛੁਟੀਏ ਤੇ ਨਿਰਮਲ ਹੋਕੇ ਨਾਮ ਵਿਚ ਟਿਕ ਜਾਈਏ। ਇਸ ਗੁਣ ਗਾਉਣ ਦੀ ਮਹਿੰਮਾ ਏਸ ਤਰ੍ਹਾਂ ਦੱਸੀ ਹੈ:-

ਗੁਨ ਗਾਵਤ ਤੇਰੀ ਉਤਰਸਿ ਮੈਲੁ॥

ਬਿਨਸਿ ਜਾਇ ਹਉਮੈ ਬਿਖ ਫੈਲੁ॥

ਇਸ ਗੁਣ ਗਾਉਣ ਨੇ ਫੇਰ ਦੇ ਢੰਗ ਅਖਤਿਆਰ ਕੀਤੇ, ਕੀਰਤਨ ਤੇ ਕਥਾ। ਕੀਰਤਨ ਵਿਚ ਤਾਂ ਕੇਵਲ ਗੁਰਬਾਣੀ ਦਾ ਗਾਇਨ ਹੁੰਦਾ ਹੈ, ਪਰ ਕਥਾ ਵਿਚ ਗੁਰਬਾਣੀ ਦੀ ਵਯਾਖਯਾ ਤੋਂ ਵੱਖ ਗੁਰਇਤਹਾਸਾਂ ਦਾ ਵਰਣਨ ਬੀ ਹੁੰਦਾ ਹੈ। ਕੀਰਤਨ ਨੇ ਬੀ ਇਤਹਾਸ ਦਾ ਹਿੱਸਾ ਅਪਣੇ ਵਿਚ ਲੈਕੇ ਢਾਢੀਆਂ ਦੀ ਵਾਰਾਂ ਦਾ ਰੰਗ ਲਿਆ ਸੀ, ਅਰ ਚਹੁੰਵਾਂ ਗੱਲਾਂ-ਗੁਰ ਬਾਣੀ ਦੀ ਕਥਾ, ਗੁਰ ਇਤਹਾਸਾਂ ਦੀ ਕਥਾ, ਕੀਰਤਨ ਤੇ ਇਤਹਾਸਕ ਪ੍ਰਸੰਗਾਂ ਦੇ ਗਾਇਨ-ਨੇ ਪੰਥ ਵਿਚ ਸੁਖ ਪਵਿੱਤ੍ਰਤਾ ਪਰਸਪਰ ਪਿਆਰ ਤੇ ਸ੍ਰੋਤਕਾਰ ਦੇ ਭੂਸ਼ਣ ਬਖਸ਼ਕੇ ਕਲਜੁਗ ਵਿਚ ਸਤਜੁਗ ਵਰਤਾ ਦਿੱਤਾ ਸੀ, ਪਰ ਸਮੇਂ ਦੇ ਫੇਰ ਨੇ ਇਤਹਾਸ ਪ੍ਰਸੰਗਾਂ ਦਾ ਗਾਇਨ

(ਢਾਢੀ) ਉਡਾ ਹੀ ਦਿੱਤਾ, ਕੀਰਤਨ ਬਾਕੀ ਹੈ ਸੇ ਕੁਛ ਤਾਂ ਚਲੰਤ ਸੁਰਾਂ ਵਿਚ ਪੈ ਰਿਹਾ ਹੈ ਤੇ ਕੁਛ ਕਥਾ ਨਾਲ ਰਲਕੇ ਅਪਨੀ ਨਿਰੋਲਤਾਈ ਛੱਡ ਰਿਹਾ ਹੈ। ਬਾਕੀ ਰਹੀ ਕਥਾ ਸੇ ਗੁਰਬਾਣੀ ਦੀ ਤਾਂ ਕਿਤੇ ਵਿਰਲੇ ਥਾਂ ਤੇ ਹੀ ਹੁੰਦੀ ਹੋਊ, ਤੇ ਗੁਰ ਇਤਹਾਸਾਂ ਦੀ ਬੀ ਸਫਾ ਉਲਟ ਰਹੀ ਹੈ।

ਅਜ ਅਸਾਂ ਅਪਨੇ ਪਵਿਤ੍ਰ ਗੁਰ ਇਤਹਾਸਾਂ ਦੀ ਕਥਾ ਪਰ ਕੁਛ ਵੀਚਾਰ ਕਰਨੀ ਹੈ, ਭਾਵੇਂ ਇਹ ਗੱਲ ਠੀਕ ਹੈ ਕਿ ਛੋਟੇ ਛੋਟੇ ਪ੍ਰਸੰਗਾਂ ਅਰ ਗੁਟਕਿਆਂ ਦੇ ਛਪਣ ਨਾਲ ਘਰੇ ਘਰੀ ਗੁਰ ਇਤਹਾਸਾਂ ਦਾ ਪਰਚਾਰ ਵਧਿਆ ਹੈ, ਅਰ ਉਸ ਨਾਲ ਲਾਭ ਵੀ ਹੋਇਆ ਹੈ, ਪਰ ਜੋ ਗੁਰਦੁਆਰਿਆਂ ਪਰਮਸਾਲਾਂ ਵਿਚ ਕਥਾ ਦਾ ਤ੍ਰੀਕਾ ਸੀ ਗੁਰਦੁਆਰਿਆਂ ਦੀ ਢਿਲ ਕਰਕੇ ਉਸਦੇ ਘਟਣ ਤੇ ਬੰਦ ਹੋਣ ਨੇ ਹਾਨੀ ਬੀ ਬਹੁਤ ਕੀਤੀ ਹੈ। ਪੰਥ ਸੁਰਜੀਤ ਉਹੀ ਹੈ, ਜਿਸਦੇ ਬੰਦਿਆਂ ਵਿਚ ਪਰਸਪਰ ਪਿਆਰ ਹੈ ਤੇ ਜੇ ਕਦੇ ਪਰਸਪਰ ਕੱਠੇ ਹੋਣ ਦਾ ਸਮਾਗਮ ਹੀ ਨਹੀਂ ਬਣਦਾ ਤਾਂ ਪਿਆਰ ਕੀ ਹੋਣਾ ਹੋਇਆ? ਆਪ ਦੇਖਦੇ ਹੋ ਕਿ ਮੁਸਲਮਾਨਾਂ ਵਿਚ ਕੌਮੀ ਪਿਆਰ ਹਿੰਦੂਆਂ ਤੋਂ ਵਧੀਕ ਹੈ। ਉਸਦਾ ਇਕ ਕਾਰਣ ਇਹ ਬੀ ਹੈ ਕਿ ਹਿੰਦੂ ਪੂਜਾ ਘਰੇ ਘਰੀ ਕਰਦੇ ਹਨ, ਮੁਸਲਮਾਨ ਨਿਮਾਜ ਜਿੱਥੋਂ ਤਕ ਵਾਹ ਲੱਗੇ ਕੱਠੇ ਹੋਕੇ ਪੜ੍ਹਦੇ ਹਨ। ਸਾਡੇ ਸਤਗੁਰਾਂ ਨੇ ਪਰਮੇਸੁਰ ਦਾ ਨਾਮ ਅਰਾਧਨ ਤੇ ਨਿਤਨੇਮ ਤਾਂ ਹਰੇਕ ਪ੍ਰਾਣੀ ਲਈ ਉਸਦੀ ਮੰਜ ਤੇ ਕੱਲੇ ਕੱਲੇ ਹੀ ਰਹਣ ਦਿੱਤਾ, ਪਰ ਆਸਾ ਦੀ ਵਾਰ ਤੇ ਸੇਦਰ ਦੇ ਦੋ ਵੇਲੇ ਦੇ ਦੀਵਾਨ ਸਤਸੰਗ ਵਿਚ ਸਾਈਂ ਅਰਾਧਨ ਦੇ ਸਮੇਂ ਬਨਾਏ। ਏਹ ਦੋਨੋਂ ਵੇਲੇ ਕੰਮਾਂ ਕਾਜਾਂ ਤੋਂ ਵਿਹਲੇ ਹੁੰਦੇ ਹਨ, ਦੁਨੀਆਂ ਦੇ ਰੁਝੇਵੇਂ ਤੋਂ ਅਟੰਕ ਹੁੰਦੇ ਹਨ, ਥੋੜੇ ਜਿਹੇ ਉੱਦਮ ਨਾਲ ਆਦਮੀ ਪਹੁੰਚ ਸਕਦਾ ਹੈ। ਇਸਦਾ ਬੜਾ ਲਾਭ ਇਹ ਹੈ ਕਿ ਪਰਸਪਰ ਸਤਸੰਗ ਦਾ ਸੁਭ ਅਸਰ ਪੈਂਦਾ ਹੈ, ਅਰ ਆਪੇ ਵਿਚ ਏਕਤਾ ਪੈਦਾ ਹੁੰਦੀ ਹੈ ਤੇ ਕ੍ਰਾਂਤੀ ਭਾਵ

ਦਾ ਪਿਆਰ ਵਧਦਾ ਹੈ। ਇਸਤੋਂ ਵੱਖ ਸ੍ਰੀ ਗੁਰੂ ਸਾਹਿਬਾਂ ਦੇ ਸਮੇਂ ਤੋਂ ਰਾਤ ਸਮੇਂ ਧਰਮਸਾਲਾਂ ਵਿਚ ਗੁਰ ਇਤਹਾਸਾਂ ਦੀ ਕਥਾ ਦਾ ਵਤੀਰਾ ਟੁਰਕਾ ਆਉਂਦਾ ਹੈ। ਅੱਜ ਤਕ ਸ੍ਰੀ ਤਖਤ ਅਕਾਲ ਬੁੰਗੇ ਦੇ ਹਜ਼ੂਰ ਰਾਤ ਨੂੰ ਗੁਰ ਇਤਹਾਸਾਂ ਦੀ ਕਥਾ ਹੁੰਦੀ ਹੈ, ਅਰ ਏਸੇ ਕਥਾ ਦੇ ਭੇਗ ਦੇ ਮਗਰੋਂ ਅੰਦਰ ਕੀਰਤਨ ਸੋਹਲੇ ਦਾ ਪਾਠ ਹੋਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਵਾਰਾ ਹੋਂਦਾ ਹੈ, ਜਿਸ ਤੋਂ ਸਾਫ ਪ੍ਰਗਟ ਹੈ ਕਿ ਕਥਾ ਦੇ ਮਗਰੋਂ ਸੋਹਲੇ ਦੇ ਪਾਠ ਤੇ ਬਿਸੁਆ ਦੀ ਆਗਯਾ ਹੈ।

ਕਿਸੇ ਕੌਮ ਦੇ ਕੌਮੀ ਜੀਵਨ ਲਈ, ਕੌਮ ਤੇ ਕੌਮ ਦੇ ਵੱਡਿਆਂ ਦੇ ਜੀਵਨਾਂ ਦੇ ਜ਼ਿੰਦੇ ਰੱਖਣ ਦੀ ਅਤ ਲੋੜ ਹੈ, ਜਦ ਤਕ ਅਪਨੇ ਇਤਹਾਸ ਦੀ ਸੋਝੀ ਨਹੀਂ, ਤਦ ਤਕ ਦਿਲ ਵਿਚ ਵੱਡੇ ਪਿੱਛੇ ਦਾ ਮਾਨ ਕੋਈ ਨਹੀਂ ਰਹ ਸਕਦਾ। ਆਦਮੀ ਦੀ ਇਕ ਵਿਦਯਾ ਸਭ ਤੋਂ ਜ਼ਬਰਦਸਤ ਅਪਨੇ ਬਜ਼ੁਰਗ ਪਿੱਛੇ ਦੀ ਵਾਕਫੀ ਤੇ ਉਸ ਪਰ ਮਾਨ ਕਰਨਾ ਹੈ। ਵੱਡਿਆਂ ਦੇ ਗੁਣ, ਉਪਕਾਰ, ਨੋਕੀ, ਜਤ, ਸਤ, ਧਰਮ, ਦਇਆ ਆਦਿਕ ਸੁਣਕੇ ਅਪਨੇ ਵਿਚ ਅਣਜਾਣੇ ਪਰਵੇਸ਼ ਕਰ ਜਾਂਦੇ ਹਨ, ਐਵੇਂ ਸੁਭ ਗੁਣ ਸੁਣੀਦੇ ਹਨ, ਪਰ ਅੱਖਾਂ ਦੇ ਸਾਹਮਣੇ ਮਿਸਾਲ ਨਾਂ ਹੋਣ ਕਰਕੇ ਅੰਦਰ ਘਰ ਨਹੀਂ ਕਰਦੇ, ਸੇ ਇਸ ਕਥਾ ਦੇ ਤ੍ਰੀਕੇ ਦਾ ਘਟ ਜਾਣਾ ਕੌਮੀ ਜੀਵਨ ਦਾ ਇਕ ਭਾਰਾ ਆਧਾਰ ਘਟ ਜਾਣਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਧਰਮਸਾਲਾ ਦੇ ਭਾਈ ਜੀ ਅਪਨੇ ਗੁਰਦੁਆਰਿਆਂ ਵਿਚ ਕਥਾ ਦਾ ਤ੍ਰੀਕਾ ਢਿੱਲਾ ਨਾ ਪੈਣ ਦੇਣ।

ਸਾਡੇ ਪੰਥ ਦਾ ਵਿਸ਼ੇਸ਼ ਹਿੱਸਾ ਅਨਪੜ੍ਹਾਂ ਦਾ ਹੈ, ਜੇ ਆਪ ਇਤਹਾਸ ਨਹੀਂ ਪੜ੍ਹ ਸਕਦੇ, ਅਰ ਅਨੋਕਾਂ ਐਸੇ ਸਿੱਖ ਹਨ ਜੋ ਸਤਗੁਰਾਂ ਦੇ ਅਮੋਲਕ ਜੀਵਨ ਵਿਥਿਆ ਦੇ ਸੁਣਨੋਂ ਵਿਰਵੇ ਰਹ ਜਾਂਦੇ ਹਨ। ਜੇਕਰ ਕਥਾ ਦਾ ਤਰੀਕਾ ਬੰਦ ਕਰ ਦਿੱਤਾ ਗਿਆ ਤਾਂ ਇਹ ਸਾਰਾ ਹਿੱਸਾ ਪੰਥ ਦਾ ਵਿਰਵਾ ਰਹ ਜਾਏਗਾ, ਅਰ ਇਸੇ ਗੱਲ ਦੇ ਘਟ ਜਾਣ ਦਾ ਪਰਤੱਖ ਅਸਰ ਤਕ ਲਵੇ ਕਿ ਸਿੱਖਾਂ ਦੇ ਬੱਚੇ ਅਰ ਪਿੱਛਾਂ ਦੇ ਵਾਸੀ ਤਰਾਂ ਤਰਾਂ ਦੇ ਕੁਸੰਗਾਂ ਵਿਚ ਹਨ, ਅਰ ਅੰਨਯਮਤਾਂ ਵਿਚ ਭਟਕ ਰਹੇ ਤੇ ਅੰਨਯ ਤੀਰਥਾਂ ਪਰ ਰੁਲ ਰਹੇ ਹਨ। ਹੋਰ ਮਤਾਂ ਦੇ ਸਾਧੂਆਂ ਵਿਚ ਵਿਸ਼ੇਸ਼ ਹਿੱਸਾ ਅਪਨੇ ਇਤਹਾਸ ਤੋਂ ਅਗਯਾਤ ਸਿਖ ਨੌਜਵਾਨਾਂ ਦਾ ਹੈ। ਜਿਨ੍ਹਾਂ ਨੂੰ ਅਪਨੇ ਭਾਰੇ ਪਿੱਛੇ ਦੀ ਖਬਰ ਨਾਂ ਹੋਣ ਕਰਕੇ ਮਨ ਗਾਜਾਨ ਤੇ ਮਾਨ ਤੋਂ ਖਾਲੀ ਹੈ, ਜਿਸ ਲਾਈ ਗੱਲੀ, ਓਸੇ ਨਾਲ ਉਨ ਚੱਲੀ ਵਾਲਾ ਹਿਸਾਬ ਹੋਂਦਾ ਹੈ।

(ਬਾਕੀ ਪੰਨਾ 12 ਤੇ)



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼

[ਗੁਰੂ ਗ੍ਰੰਥ ਸਾਹਿਬ ਅੰਗ-੪੧੯, ਸੰਬਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-੨੬੩੧]

ਆਸਾ ਮਹਲਾ ੧, ਅਸਟਪਦੀ-੧੪

ਮੂਲ

ਅਰਥ

ਚਾਰੇ ਕੁੰਡਾ ਫੁਢੀਆ ਕੋ ਨੀਮੀ ਮੈਡਾ॥ ਜੇ ਤੁਧੁ
ਭਾਵੈ ਸਾਹਿਬਾ ਤੁ ਮੈ ਹਉ ਤੈਡਾ॥੧॥

ਦਰੁ ਬੀਭਾ ਮੈ ਨੀਮਿ ਕੋ ਕੈ ਕਰੀ ਸਲਾਮੁ॥
ਹਿਕੋ ਮੈਡਾ ਤੁ ਧਣੀ ਸਾਚਾ ਮੁਖਿ ਨਾਮੁ॥
੧॥ਰਹਾਉ॥

ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ
ਸਿਧਿ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ
ਬੁਧਿ॥੨॥

ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ॥
ਗੁਰ ਕਾ ਸਬਦੁ ਨ ਚੀਨ੍ਹੀ ਤਤੁ ਸਾਰੁ ਨਿਰੰਤਰ
॥੩॥

ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ॥
ਅੰਤਰਿ ਵਸਤੁ ਨ ਜਾਣਨੀ ਘਟਿ ਬ੍ਰਹਮੁ ਲੁਕਾਣਾ
॥੪॥

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ
ਤੀਰਥ ਵਾਸਾ॥ ਆਪੁ ਨ ਚੀਨ੍ਹਿ ਤਾਮਸੀ
ਕਾਹੇ ਭਏ ਉਦਾਸਾ॥੫॥

ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ
ਕਹਾਵਹਿ॥ ਬਿਨੁ ਗੁਰ ਸਬਦ ਨ ਛੁਟਹੀ ਭ੍ਰਮਿ
ਆਵਹਿ ਜਾਵਹਿ॥੬॥

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ
ਲਾਗੇ॥ ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ
ਭਗਤਿ ਸੁ ਜਾਗੇ॥੭॥

ਗੁਰ ਤੇ ਦਰੁ ਘਰੁ ਜਾਣੀਐ ਸੇ ਜਾਇ ਸਿਵਾਣੈ॥
ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਣੈ॥
੮॥੧੪॥

ਚਾਰੇ ਦਿਸ਼ਾ (ਭਾਵ ਸਾਰਾ ਸੰਸਾਰ) ਭਾਲਿਆ ਹੈ ਕੋਈ ਮੇਰਾ ਨਹੀਂ ਹੈ। ਹੇ ਸਾਹਿਬ! ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਸਾਹਿਬ) ਹੈਂ, (ਪਰ ਤਾਂ ਇਹ ਗੱਲ ਬਣਦੀ ਹੈ) ਜੇ ਤੈਨੂੰ ਭਾ ਜਾਵੇ (ਮੇਰਾ ਦਾਸਾ ਭਾਵ)॥੧॥

(ਤੈਥੋਂ ਛੁਟ) ਮੇਰੇ ਲਈ ਦੂਸਰਾ ਦਰ ਕੋਈ (ਹੋਰ) ਹੈ ਹੀ ਨਹੀਂ (ਤਾਂ ਮੈਂ) ਕਿਸ ਨੂੰ (ਤੇਰੇ ਸਿਵਾ) ਸਲਾਮ ਕਰਾਂ। ਮੇਰਾ ਤਾਂ ਤੂੰ ਹੀ ਇਕੋ ਮਾਲਕ ਹੈਂ, (ਜਿਸ ਦਾ) ਸੱਚਾ ਨਾਮ (ਹਰ ਵੇਲੇ ਮੇਰੇ) ਮੂੰਹ ਵਿਚ ਹੈ। (ਭਾਵ ਜਿਸ ਨੂੰ ਸਿਮਰਦਾ ਹਾਂ)॥੧॥ ਰਹਾਉ॥

(ਕਈ) ਸਿੱਧਾਂ (ਪੀਰਾਂ) ਨੂੰ ਸੇਵਦੇ ਹਨ (ਕਿ ਆਪ) ਸਿਧ ਪੀਰ (ਬਣ ਜਾਈਏ, ਤੇ ਕਈ ਉਨ੍ਹਾਂ ਤੋਂ) ਰਿਧੀਆਂ ਸਿਧੀਆਂ (ਦਾਨ ਵਜੋਂ) ਮੰਗਦੇ ਹਨ (ਭਾਵ ਕਿ ਅਮੀਰ ਬਣ ਜਾਈਏ; ਪਰ) ਮੈਨੂੰ ਸੱਚੇ ਗੁਰੂ ਨੇ (ਇਕੋ) ਬੁੱਧੀ ਦਿੱਤੀ ਹੈ (ਕਿ ਮੈਨੂੰ) ਤੇਰਾ 'ਇਕ ਨਾਮ' (ਕਦੇ) ਨਾ ਭੁੱਲੇ॥੨॥

ਜੋਗੀ (ਤੇ ਠਾਕੁਰਾਂ ਨੂੰ ਭੋਗ ਲੁਆਕੇ ਸੀਤ ਆਪ) ਭੋਗਣ ਵਾਲੇ ਤੇ ਕਾਪੜੀ ਦੇਸਾਂ ਦੇਸਾਂ ਤੋਂ ਵਿਚ ਕੀ ਫਿਰ ਰਹੇ ਹਨ (ਭਾਵ ਬ੍ਰਿਥਾ ਫਿਰ ਰਹੇ ਹਨ) ਜਦ ਕਿ (ਓਹ ਗੁਰੂ) ਦੇ ਸ਼ਬਦ (ਉਪਦੇਸ਼ ਨੂੰ ਅਤੇ ਉਸ ਉਪਦੇਸ਼ ਨਾਲ) ਲਗਾਤਾਰੀ (ਤੌਰ ਤੇ ਪ੍ਰਾਪਤ ਹੋ ਜਾਣ ਵਾਲੇ) ਤਤ ਸਾਰ (ਭਾਵ ਵਾਹਿਗੁਰੂ) ਨੂੰ ਨਹੀਂ ਪਛਾਣਦੇ॥੩॥

ਪੰਡਿਤ ਪਾਧੇ ਤੇ ਜੋਤਸ਼ੀ (ਕਹਾਉਣ ਵਾਲੇ ਚਾਹੇ) ਪੁਰਾਣਾਂ ਨੂੰ ਸਦਾ ਪੜ੍ਹਦੇ (ਪੜ੍ਹਾਉਂਦੇ) ਰਹਿੰਦੇ ਹਨ, (ਪਰ ਓਹ) ਆਪਣੇ ਅੰਦਰ ਦੀ ਵਸਤੂ-ਬ੍ਰਹਮ-ਨੂੰ ਨਹੀਂ ਜਾਣਦੇ ਜੋ ਦਿਲ ਦੇ ਅੰਦਰ ਲੁਕਿਆ ਬੈਠਾ ਹੈ॥੪॥

ਇਕ ਤਪੱਸ਼ੀ ਹੋਕੇ ਬਨਾਂ ਵਿਚ (ਬੈਠੇ) ਤਪ ਕਰਦੇ ਹਨ, (ਇਕ) ਸਦਾ ਲਈ ਤੀਰਥਾਂ ਤੇ ਜਾ ਵਸਦੇ ਹਨ; ਏਹ ਤਾਮਸੀ (ਬ੍ਰਿਤੀ ਵਾਲੇ) ਹੋ ਜਾਂਦੇ ਹਨ, (ਪਰ) ਆਪੇ ਨੂੰ ਨਹੀਂ ਪਛਾਣਦੇ, (ਭਾਵ ਆਤਮ ਵਸਤੂ ਨੂੰ ਨਹੀਂ ਸਿਆਣਦੇ; ਕੋਈ ਪੁੱਛੇ ਏਹ ਘਰਾਂ ਤੋਂ) ਉਦਾਸੀ ਕਿਸ ਲਈ ਹੋਏ ਸਨ?॥੫॥

ਇਕ (ਆਪਣੇ) ਬੀਰਜ ਨੂੰ ਜਤਨਾਂ ਨਾਲ ਰੋਕ ਰੋਕਕੇ ਰਖਦੇ ਹਨ ਓਹ ਜਤੀ ਕਹਾਉਂਦੇ ਹਨ, (ਪਰ ਓਹ ਬੀ) ਗੁਰੂ ਦੇ ਸ਼ਬਦ ਤੋਂ ਵਿਹੁਣੇ (ਰਹਿਣ ਕਰਕੇ) ਛੁਟਕਾਰਾ (ਮੁਕਤੀ) ਨਹੀਂ ਪਾਉਣਗੇ, (ਸਗੋਂ) ਭ੍ਰਮ ਵਿਚ (ਰਹਿਣੇ ਕਰਕੇ) ਜੰਮਦੇ ਮਰਦੇ ਰਹਿਣਗੇ॥੬॥

ਇਕ ਗ੍ਰਹਿਸਤੀ ਹਨ (ਪਰ ਓਹ) ਗੁਰੂ ਦੀ (ਦਿੱਤੀ) ਮਤਿ (ਦੀ ਕਮਾਈ) ਵਿਚ ਲੱਗ ਪਏ ਹਨ (ਤੇ ਵਾਹਿਗੁਰੂ ਦੇ) ਸੇਵਕ (ਤੇ ਪ੍ਰਾਪਤੀ ਲਈ) ਸਾਧਨਾਂ ਦੇ ਕਰਨੇ ਵਾਲੇ ਹੋ ਰਹੇ ਹਨ। [ਕੀਕੂੰ? ਉੱਤਰ:] (ਉਹ) ਨਾਮ ਦਾਨ ਤੇ ਇਸਨਾਨ ਵਿਚ ਦ੍ਰਿੜ ਹੋ ਰਹੇ ਹਨ, (ਇਸ ਦ੍ਰਿੜਤਾ ਨਾਲ ਓਹ) ਹਰੀ ਦੀ ਭਗਤੀ ਵਿਚ ਜਾਗ ਉਠੇ ਹਨ॥੭॥

(ਸਿੱਟੇ ਦੀ ਗੱਲ ਇਹ ਹੈ ਕਿ) ਗੁਰੂ ਤੋਂ ਦਰ (ਨਿਜ ਸਰੂਪ ਤੇ) ਘਰ (ਵਾਹਿਗੁਰੂ ਦਾ ਸਰੂਪ) ਜਾਣ ਲਈਦਾ ਹੈ। (ਜੇ ਇਉਂ ਜਾਣ ਲੈਂਦਾ ਹੈ) ਉਹ (ਅੱਗੇ) ਜਾਕੇ (ਬੀ ਦਰ ਘਰ ਨੂੰ) ਸਿਵਾਣਦਾ ਹੈ (ਭਾਵ ਜੀਉਂਦੇ ਤੇ ਮੌਏ ਦੋਹਾਂ ਹਾਲਤਾਂ ਵਿਚ ਓਹ ਆਤਮਾ ਤੇ ਪਰਮਾਤਮਾ ਨੂੰ ਸਿਆਣਦਾ ਹੈ)। ਹੇ ਨਾਨਕ! (ਜਿਸ ਨੂੰ) ਨਾਮ ਨਹੀਂ ਭੁੱਲਦਾ (ਉਸ ਦਾ) ਮਨ ਸੱਚੇ ਨੂੰ ਮਨ ਜਾਂਦਾ ਹੈ। (ਭਾਵ ਨਾਮ ਵਾਲਾ ਨਾਮੀ ਵਿਚ ਮਨਨਸ਼ੀਲ ਹੋ ਜਾਂਦਾ ਹੈ। ਅਰਥਾਤ ਸੱਚੇ ਦੀ ਲੱਖਤਾ ਵਿਚ ਪਹੁੰਚ ਜਾਂਦਾ ਹੈ ਜੋ ਫੇਰ 'ਨਾ ਮਨਨ' ਵਿਚ ਕਦੇ ਆ ਨਹੀਂ ਸਕਦੀ)॥੮॥

੧੦੦ ਸਾਲ ਪਹਿਲਾਂ

ਸਮੇਂ ਵਿਚ ਸੁਖੀ ਜੀਉਂਦੇ ਰਹਣਾ, ਆਲਸ, ਐਸ, ਤੇ ਬੇਗੁਮਰਾਹੀ ਵਧ ਰਹੀ ਹੈ, ਅਰ ਹਰ ਕੋਈ ਬੁਠੀ ਖੁਸ਼ੀ ਦੇ ਮਗਰ ਹੈ, ਪਰ ਜੋ ਰਸ ਸੱਚੇ ਸਤਗੁਰ ਦੇ ਦੱਸੇ ਮਨ ਦੇ ਏਕਾਗ੍ਰ ਹੋਣ ਤੋਂ ਹੁੰਦਾ ਹੈ, ਓਸ ਪਾਸੇ ਰੁਖ ਨਹੀਂ ਹੈ। ਇਸ ਗੱਲ ਦੇ ਦੂਰ ਕਰਨੇ ਲਈ ਬੀ ਕਥਾ ਬੜੀ ਗੁਣਕਾਰ ਹੈ। ਕੋਈ ਲੋਕ ਬੁੱਢੇ ਅਰਥਾਂ ਯਾ ਉੱਚੇ ਕੀਰਤਨ ਦੇ ਭਾਵ ਨਾ ਸਮਝ ਸੱਕਣ ਕਰਕੇ ਧਰਮ ਵਿਚ ਰਸ ਪ੍ਰਤੀਤ ਨਹੀਂ ਕਰਦੇ, ਜੇਕਰ ਕਥਾ ਦਾ ਸਿਲਸਿਲਾ ਜਾਰੀ ਹੋਵੇ, ਹਰ ਕਿਸੇ ਨੂੰ ਮੋਕਿਆ ਮਿਲੇ ਤਾਂ ਰਸਦਾਇਕ ਪ੍ਰਸੰਗਾਂ ਅਰ ਬੀਤ ਚੁਕੇ ਵਾਕਯਾਤ ਤੇ ਹੋ ਚੁਕੀਆਂ ਜ਼ਿੰਦਗੀਆਂ ਦੇ ਸਾਕੇ ਸੁਣ ਸੁਣਕੇ ਰਸ ਨਾਲ ਉਨ੍ਹਾਂ ਵਿਚ ਲੱਗੇ। ਇਤਹਾਸ ਦਾ ਸੁਣਨਾ ਤੇ ਫੇਰ ਸਿਖ ਗੁਰੂ ਸਾਹਿਬਾਂ ਦੇ ਪਵਿਤ੍ਰ ਜੀਵਨ ਚਰਿਤ੍ਰਾਂ ਦਾ ਸੁਣਨਾ ਇਕ ਪਰਮ ਰਸਦਾਇਕ ਵਸਤੂ ਹੈ, ਇਤਹਾਸ ਵਿਚ ਜੋ ਸੁਤੇ ਰਸ ਹੈ ਉਹ ਸੁੱਤਿਆਂ ਨੂੰ ਏਸਦੇ ਸੁਣਨ ਵਿਚ ਆਪ ਤੋਂ ਆਪ ਲਗਾਂਦਾ ਹੈ ਤੇ ਏਸ ਤਰਾਂ ਲੱਗਿਆਂ ਜੋ ਉਤਮ ਉਪਦੇਸ਼, ਉੱਚੇ ਨਮੂਨੇ ਤੇ ਆਦਰਸ਼ ਅੱਖਾਂ ਦੇ ਸਾਹਮਣੇ ਆਉਂਦੇ ਹਨ, ਮਨ ਨੂੰ ਭਲਾਈ ਤੇ ਉਤਸ਼ਾਹ ਨਾਲ ਭਰੀ ਜਾਂਦੇ ਹਨ, ਅਰ ਸੁਣਨੇ ਵਾਲਾ ਸੁਤੇ ਹੀ ਗੁਰ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ। ਜਦ ਗੁਰ ਚਰਨਾਂ ਦੀ ਪ੍ਰੀਤ, ਸਤਗੁਰ ਦੀ ਉੱਚੀ ਵਡਿਆਈ ਘਰ ਕਰ ਜਾਂਦੀ ਹੈ, ਤਦ ਸਤਗੁਰ ਦੀ ਸਿਖਯਾ, ਕੀਰਤਨ ਆਦਿ ਵਿਚ ਅਪਨੇ ਅੰਦਰ ਦੇ ਪਿਆਰ ਨਾਲ ਲੱਗਦਾ ਹੈ, ਅਰ ਪੂਰਨ ਆਤਮ ਲਾਭ ਉਠਾਂਦਾ ਹੈ। ਸੋ ਵਿਚੋਂ ਨੱਬੇ ਸਿਖ ਐਸੇ ਆਪ ਨੂੰ ਮਿਲਨਗੇ ਜੋ ਆਖਣਗੇ ਕਿ ਸਤਗੁਰ ਦੇ ਫਲਾਣੇ ਚਰਿਤ੍ਰ ਯਾ ਅਮੁਕੇ ਵਾਕਿਆ ਦੇ ਸੁਣਨੇ ਨਾਲ ਮੇਰੀ ਰੂਹ ਨੇ ਪਲਟਾ ਖਾਧਾ ਅਰ ਮੈਂ ਐਗੁਣ ਛੱਡੇ ਤੇ ਸਿੱਖੀ ਵਿਚ ਪਰਵਿਰਤ ਹੋਇਆ ਸਾਂ। ਇਹ ਸਾਡੇ ਵੱਡਿਆਂ ਦਾ ਇਤਹਾਸ ਹੀ ਹੈ ਕਿ ਜਿਸ

ਭਗਤ ਪੂਰਨ ਸਿੰਘ ਦੇ ਬਰਸੀ ਸਮਾਗਮ ਮੌਕੇ

ਐਸ.ਪੀ.ਐਸ. ਉਬਰਾਏ ਤੇ ਭਾਈ ਗੁਰਮੇਜ ਸਿੰਘ ਦਾ

‘ਭਗਤ ਪੂਰਨ ਸਿੰਘ ਮਾਨਵ ਸੇਵਾ ਪੁਰਸਕਾਰ’ ਨਾਲ ਸਨਮਾਨ

ਬੇਸਹਾਰਿਆਂ, ਅਪਾਹਜ਼ਾਂ ਤੇ ਮੰਦਬੁਧੀਆਂ ਲਈ ਕਾਇਮ ਸੰਸਥਾ ‘ਪਿੰਗਲਵਾੜਾ’ ਦੇ ਬਾਨੀ ਭਗਤ ਪੂਰਨ ਸਿੰਘ ਦੀ 20ਵੀਂ ਬਰਸੀ ਦੇ ਸੰਬੰਧ ‘ਚ ਪਿੰਗਲਵਾੜਾ ਸੰਸਥਾ ਵਲੋਂ ਕਰਵਾਏ ਗਏ ਸਮਾਗਮ ‘ਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੱਬੇ ਅਖੰਡ ਪਾਠ ਦਾ ਭੰਗ ਪਿਆ। ਮਗਰੋਂ ਸੰਸਥਾ ਦੇ ਜਥੇ ਅਤੇ ਭਾਈ ਰਣਧੀਰ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਬੋਲਦਿਆਂ ਸੰਸਥਾ ਦੀ ਮੁੱਖੀ ਡਾ. ਇੰਦਰਜੀਤ ਕੌਰ ਨੇ ਸੰਸਥਾ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਸੇਵਾ-ਪੁੰਜ ਭਗਤ ਪੂਰਨ ਸਿੰਘ ਦੀ ਮਨੁੱਖਤਾ ਪ੍ਰਤੀ ਕੀਤੀ ਸੇਵਾ ਤੇ ਇਸੇ ਲੜੀ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਗਿ. ਬਲਦੇਵ ਸਿੰਘ ਅਤੇ ਅਮਰਾਵਤੀ ਤੋਂ ਪਹੁੰਚੇ ਭਗਵੰਤ ਸਿੰਘ ਦਲਾਵਰੀ ਨੇ ਵੀ ਆਪਣੇ ਵਿਚਾਰ ਰਖੇ। ਇਸ ਮੌਕੇ ਉਘੀਆਂ ਸ਼ਖਸੀਅਤਾਂ ਵਲੋਂ ਦੁਬਈ ਵਾਸੀ ਐਸ. ਪੀ. ਐਸ. ਉਬਰਾਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਨੂੰ ‘ਭਗਤ ਪੂਰਨ ਸਿੰਘ ਮਾਨਵ ਸੇਵਾ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ। ਨੇਤਰਹੀਣ ਭਾਈ ਗੁਰਮੇਜ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18 ਜਿਲਦਾਂ ਵਿਚ ਬਰੇਲ ਲਿਪੀ ਵਿਚ ਲਿਪੀਅੰਤਰਣ ਕਰਨ ਅਤੇ ਸ੍ਰੀ ਐਸ. ਐਸ. ਉਬਰਾਏ ਨੇ ਦੁਬਈ ‘ਚ 17 ਪੰਜਾਬੀ ਨੌਜਵਾਨਾਂ ਨੂੰ ਮੌਤ ਦੇ ਮੂੰਹ ‘ਚੋਂ ਬਚਾਉਣ ਲਈ ਕੀਤੇ ਉਪਰਾਲਿਆਂ ਨੂੰ ਧਿਆਨ ‘ਚ ਰਖਦਿਆਂ ਇਹ ਸਨਮਾਨ ਉਨ੍ਹਾਂ ਨੂੰ ਦਿੱਤਾ ਗਿਆ ਹੈ। ਅਪਾਹਜ਼ਾਂ ਦੇ ਰਾਖੇ, ਵਾਤਾਵਰਨ ਪ੍ਰੇਮੀ, ਚਿੰਤਕ, ਲੇਖਕ ਭਗਤ ਪੂਰਨ ਸਿੰਘ ਦਾ ਇਹ ਬਰਸੀ ਸਮਾਗਮ ਹਰ ਆਮ-ਖਾਸ ਲਈ ਇਕ ਵੱਡਾ ਪ੍ਰੇਰਣਾ ਸਰੋਤ ਹੀ ਨਹੀਂ ਚੇਤਨਾ ਸਰੋਤ ਵੀ ਬਣਿਆ।

ਕਰਕੇ ਗੈਰ ਕੌਮਾਂ ਬੀ ਸਾਡਾ ਸਤਕਾਰ ਕਰਦੀਆਂ ਹਨ। ਜੇਕਰ ਅਸਾਂ ਅਪਨੇ ਇਤਹਾਸ ਦੇ ਪਰਚਾਰ ਦਾ ਇਹ ਕਥਾ ਵਾਲਾ ਤ੍ਰੀਕਾ ਬੰਦ ਕਰ ਦਿਤਾ ਯਾ ਬੰਦ ਹੋਣ ਦਿੱਤਾ ਤਾਂ ਸਾਡੀਆਂ ਇਸਤ੍ਰੀਆਂ, ਤੇ ਅੱਗੋਂ ਵੱਡੀ ਹੋਣ ਵਾਲੀ ਸੰਤਾਨ ਅਰ ਪੰਥ ਦੇ ਕਿਰਤੀ ਹਿੱਸੇ ਦਾ ਸਾਰਾ ਤਅੱਲਕ ਇਤਹਾਸ ਨਾਲੋਂ ਟੁੱਟ ਜਾਏਗਾ, ਅਰ ਐਸਾ ਹੋਣੇ ਤੇ ਕੇਵਲ ਨਾਮ ਪ੍ਰੀਕ ਸਿੱਖੀ ਰਹ ਜਾਏਗੀ! ਸਿੱਖੀ ਦਾ ਗੁਣ, ਲਾਭ, ਉਤਸ਼ਾਹ, ਪਿਆਰ ਤੇ ਨਿੰਗਰ ਜੋੜ ਗੁੰਮ ਹੋ ਜਾਏਗਾ। ਇਸ ਕਰਕੇ ਅਤ ਜ਼ਰੂਰੀ ਹੈ ਕਿ ਹਰ ਧਰਮਸਾਲਾ ਵਿਚ, ਹਰ ਜਗਾ ਜਿੱਥੇ ਕੁਛ ਸਿਖ ਰਹਿੰਦੇ ਹੋਨ, ਕੋਈ ਵਕਤ ਐਸਾ ਹੋਵੇ ਕਿ ਜਿਸ ਵੇਲੇ ਬੈਠਕੇ ਸਾਰੇ

ਭਰਾ, ਭੈਣਾਂ ਤੇ ਬੱਚੇ, ਚਾਹੇ ਅਧਾ ਘੰਟਾ ਹੀ ਰੋਜ਼ ਹੋਵੇ, ਪਰ ਸਤਗੁਰ ਦੇ ਇਤਹਾਸ ਸੁਣਨ।

ਸੂਰਜ ਪ੍ਰਕਾਸ਼ ਕਠਨ ਪੁਸਤਕ ਨਹੀਂ, ਥੋੜ੍ਹੇ ਹੀ ਦਿਨਾਂ ਵਿਚ ਇਕ ਭਰਾ ਇਸਦੇ ਅਰਥ ਸਿਖ ਸਕਦਾ ਹੈ, ਅਰ ਅਪਨੇ ਵੀਰਾਂ ਨੂੰ ਸੁਣਨ ਦੀ ਸੇਵਾ ਕਰ ਸਕਦਾ ਹੈ। ਅਸੀਂ ਆਸ ਕਰਦੇ ਹਾਂ ਕਿ ਸਾਰੇ ਗੁਰਦੁਆਰਿਆਂ, ਡੇਰਿਆਂ, ਧਰਮਸਾਲਾਂ, ਠਿਕਾਣਿਆਂ ਦੇ ਸੇਵਕ, ਸੰਤ, ਮਹੰਤ, ਅਰ ਸਿੰਘ ਸਭਾਵਾਂ ਦੇ ਸੇਵਕ ਖਾਸ ਧਿਆਨ ਏਸ ਪਾਸੇ ਦੇਣਗੇ, ਅਰ ਗੁਰ ਇਤਹਾਸਾਂ ਦੀ ਕਥਾ ਦੀ ਸੁਭ ਰੀਤ ਦੀ ਕਾਮਯਾਬੀ ਵਿਚ ਪ੍ਰਯਤਨ ਕਰਨਗੇ।

❖ ਭਾਈ ਵੀਰ ਸਿੰਘ